

1

## ਅਜਸਾਇਸ਼ਾਂ ਵਿਚ ਟਿਕੇ ਗਿਣਾ

### (2 ਤਿਮੋਖਿਉਸ 1)

“ਇਸ ਲਈ ਤੂੰ ਸਾਡੇ ਪ੍ਰਭੂ ਦੀ ਸਾਖੀ ਤੌਂ ਨਾ ਸ਼ਰਮਾਈ, ਨਾ ਮੈਥੋਂ ਜੋ ਉਹ ਦਾ ਬੁਧੂਆ ਹਾਂ ਸਗੋਂ ਪਰਮੇਸ਼ੁਰ ਦੀ ਸਮਰੱਥਾ ਦੇ ਅਠਸਾਰ ਬੁਸ ਬਥਰੀ ਲਈ ਦੁੱਖਾਂ ਵਿਚ ਮੇਰੇ ਨਾਲ ਸਾਝੀ ਹੋਵੀ” (2 ਤਿਮੋਖਿਉਸ 1:8)।

ਕਾਇਮ ਰਹਿਣਾ! ਪੌਲਸ ਨੇ ਲਿਖਿਆ ਕਿ ਮਸੀਹੀ ਆਦਮੀ ਸਤਾਅ ਵੇਲੇ ਮਸੀਹ ਦੇ ਮਗਰ ਚੱਲਦੇ ਹੋਏ ਜੇਲ੍ਹ ਹੋ ਜਾਣ ਜਾਂ ਮੌਤ ਦਾ ਸਾਹਮਣਾ ਹੋਣ ਤੇ ਵੀ ਈਮਾਨ ਵਿਚ ਕਾਇਮ ਰਹਿ ਸਕਦਾ ਹੈ। ਇੰਜੀਲ ਦੇ ਇਕ ਪ੍ਰਚਾਰਕ ਅਤੇ ਤਿਮੋਖਿਉਸ ਲਈ ਮੁਸ਼ਕਿਲ ਦਾ ਸਾਹਮਣਾ ਕਰਨ ਦੀ ਸੰਭਾਵਨਾ ਨਾਲ (1:8; 2:3; 3:12) ਖਾਸ ਕਰ ਰੋਮ ਆਉਣ ਤੇ ਪੌਲਸ (4:9, 21) 2 ਤਿਮੋਖਿਉਸ ਵਿਚ ਆਪਣੀ ਤਕਲੀਫ਼ ਦੱਸਦਿਆਂ ਭਾਵੂਕ ਹੋ ਗਿਆ।

ਅਧਿਆਇ 1 ਵਿਚ ਪੌਲਸ ਨੇ ਉਨ੍ਹਾਂ ਮੁਸੀਬਤਾਂ ਉੱਤੇ ਚਿੰਤਾ ਜਤਾਈ ਜਿਹੜੀਆਂ ਭਵਿੱਖ ਵਿਚ ਤਿਮੋਖਿਉਸ ਉੱਤੇ ਆਉਣ ਵਾਲੀਆਂ ਸਨ। ਜੇ ਤਿਮੋਖਿਉਸ ਆਪਣੀ ਮਾਂ ਅਤੇ ਨਾਨੀ ਵੱਲੋਂ ਦਿੱਤੇ ਗਏ ਵਿਸ਼ਵਾਸ ਵਿਚ ਬਣਿਆ ਨਾ ਰਹਿੰਦਾ (1:5), ਪੌਲਸ ਵੱਲੋਂ ਮਿਲੇ ਦਾਨ ਨੂੰ ਅਮਲ ਵਿਚ ਨਾ ਲਿਆਉਂਦਾ (1:6) ਅਤੇ ਪੌਲਸ ਅਤੇ ਮਸੀਹ ਵੱਲੋਂ ਦਿੱਤੀਆਂ ਗਈਆਂ ਖਰੀਆਂ ਗੱਲਾਂ ਨੂੰ ਫੜ੍ਹੀ ਨਾ ਰੱਖਦਾ (1:13), ਤਾਂ ਉਸ ਦੀ ਕਮਜ਼ੋਰੀ ਕਾਰਣ ਉਸ ਉੱਤੇ ਅਜਸਾਇਸ਼ਾਂ ਆ ਸਕਦੀਆਂ ਸਨ (1:7), ਜਿਸ ਨਾਲ ਇੰਜੀਲ ਅਤੇ ਪੌਲਸ ਦੀ ਬਦਨਾਮੀ ਹੁੰਦੀ (1:8) ਅਤੇ ਹੋਰਨਾਂ ਵਾਂਗ ਉਹ ਵੀ ਪੌਲਸ ਨੂੰ ਛੱਡ ਜਾਂਦਾ।

ਇਸ ਸੰਭਾਵਨਾ ਦਾ ਮੁਕਾਬਲਾ ਕਰਨ ਲਈ ਪੌਲਸ ਨੇ ਤਿਮੋਖਿਉਸ ਨੂੰ ਕਾਇਮ ਰਹਿਣ ਦੀ ਬੇਨਤੀ ਕੀਤੀ। ਰਸੂਲ ਹੋਣ ਦੇ ਨਾਤੇ ਬੁਦਾਈ ਇਖਤਿਆਰ ਨਾਲ ਉਸ ਨੇ ਆਪਣੇ ਚੁਣੇ ਜਾਣ ਦੇ ਅਧਾਰ ਤੇ (1:1, 2), ਤਿਮੋਖਿਉਸ ਨਾਲ ਆਪਣੇ ਅਨੁਭਵਾਂ (1:3-7), ਆਪਣੀ ਗਵਾਹੀ ਅਤੇ ਹੁਕਮ (1:8-14) ਅਤੇ ਵਿਸ਼ਵਾਸ ਤੌਂ ਫਿਰ ਜਾਣ ਅਤੇ ਵਿਸ਼ਵਾਸੀ ਬਣੇ ਰਹਿਣ ਦੀਆਂ ਬਹੁਤ ਸਾਰੀਆਂ ਉਦਾਹਰਣਾ (1:1-18) ਦੇ ਅਧਾਰ ਤੇ ਬੇਨਤੀ ਕੀਤੀ।

#### ਪਾਠ 1: ਕਾਇਮ ਰਹਿਣ ਦੀ ਇਲਾਹੀ ਪ੍ਰੇਰਣਾ (1:1, 2)

ਪੌਲਸ ਨੇ 2 ਤਿਮੋਖਿਉਸ ਦੀ ਸ਼ੁਰੂਆਤ ਇਕ ਇਵੈਂਜਲਿਸਟ ਲਈ ਕਾਇਮ ਰਹਿਣ ਦੀ ਪ੍ਰੇਰਣਾ ਦਿੰਦਿਆਂ ਕੀਤੀ।

#### ਖੁਦਾ ਦੀ ਯੋਜਨਾ

ਕਾਇਮ ਰਹਿਣ ਦੀ ਪੌਲਸ ਦੀ ਬੇਨਤੀ ਦਾ ਆਧਾਰ ਇਸ ਦਾ ਖੁਦਾ ਦੀ ਯੋਜਨਾ ਮੁਤਾਬਕ

ਹੋਣਾ ਸੀ। ਪੌਲਸ ‘ਉਸ ਜੀਵਨ ਦੇ ਵਾਅਦੇ ਦੇ ਅਨੁਸਾਰ ਜਿਹੜਾ ਮਸੀਹੀ ਯਿਸੂ ਵਿਚ ਹੈ ਪਰਮੇਸ਼ੁਰ ਦੀ ਇੱਛਿਆ ਤੋਂ ਮਸੀਹ ਯਿਸੂ ਦਾ ਰਸੂਲ’’<sup>1</sup> (1: 1) ਸੀ। ਪੌਲਸ ਲਈ ਖੁਦਾ ਦੀ ਯੋਜਨਾ ਉਹਦੇ ਪੈਦਾ ਹੋਣ ਤੋਂ ਪਹਿਲਾਂ ਹੀ ਸੀ (ਗਲਾਤੀਆਂ 1: 15, 16)। ਖੁਦਾ ਨੂੰ ਪਤਾ ਸੀ ਕਿ ਉਸ ਕੰਮ ਨੂੰ ਜਿਹੜਾ ਖੁਦਾ ਦੇ ਮਨ ਵਿਚ ਸੀ ਕਰਨ ਲਈ ਪੌਲਸ ਦੀ ਸ਼ੁਰੂਆਤੀ ਅਤੇ ਬਾਅਦ ਦੀ ਸਿੱਖਿਆ ਵੀ ਹੋਣੀ ਜ਼ਰੂਰੀ ਸੀ। ਆਪਣੀਆਂ ਪੱਤਰੀਆਂ ਲਿਖਦਿਆਂ ਪੌਲਸ ਨੂੰ ਇਸ ਗੱਲ ਦੀ ਸਮਝ ਸੀ ਕਿ ਜਦ ਅਸੀਂ ਆਪਣੀ ਜ਼ਿੰਦਗੀ ਖੁਦਾ ਨੂੰ ਦੇ ਦਿੰਦੇ ਹਾਂ ਤਾਂ ਉਸ ਦਾ ਉਪਾਅ ਕਿਵੇਂ ਸਾਡੀ ਜ਼ਿੰਦਗੀ ਵਿਚ ਕੰਮ ਕਰਦਾ ਹੈ।<sup>2</sup>

### **ਖੁਦਾ ਦੇ ਵਾਅਦੇ**

ਪੌਲਸ ਲਈ ਖੁਦਾ ਦੀ ਯੋਜਨਾ ਵਿਚ ਖੁਦਾ ਦੇ ਵਾਅਦੇ ਵੀ ਸਨ। ਉਹ ਉਸ ‘‘ਵਾਅਦੇ ਦੇ ਅਨੁਸਾਰ ਜਿਹੜਾ ਮਸੀਹ ਯਿਸੂ ਵਿਚ ਹੈ’’ (1: 1) ਇਕ ਰਸੂਲ ਸੀ। ਜ਼ਿੰਦਗੀ ਦੇ ਇਸ ਵਾਅਦੇ ਨਾਲ ਟਿਕੇ ਰਹਿਣਾ ਜ਼ਰੂਰੀ ਹੈ, ਕਿਉਂਕਿ ਇਸ ਨਾਲ ਧਾਰਮਿਕਤਾ ਦੀ ਜ਼ਿੰਦਗੀ ਭਾਵ ‘‘ਜੀਵਨ ਦਾ ਨਵਾਂ ਪਣ’’ ਮਿਲਦਾ ਹੈ (ਰੋਮੀਆਂ 5: 18; 6: 4; 2 ਕੁਰਿੰਬੀਆਂ 5: 17)। ਇਹ ਸਾਡੀ ਦੇਹ ਵਿਚ ਵਿਖਾਇਆ ਜਾਂਦਾ ਹੈ ਅਤੇ ਸਾਨੂੰ ਭਗਤੀ ਵੱਲ ਲੈ ਜਾਂਦਾ ਹੈ। ਮਸੀਹ ਦੇ ਰਾਹੀਂ ਅਸੀਂ ਉਸ ਜ਼ਿੰਦਗੀ ਦੇ ਵਾਅਦੇ ਨੂੰ ਪਾ ਕੇ ਸਿਹੜਾ ਹੁਣ ਹੈ ਅਤੇ ਆਉਣ ਵਾਲਾ ਹੈ, ਭਰਪੂਰੀ ਦੀ ਜ਼ਿੰਦਗੀ ਪਾ ਸਕਦੇ ਹਾਂ (1 ਤਿਮੋਖਿਊਸ 4: 8)। ਸਾਨੂੰ ਜੀ ਉੱਠਣ (ਯੂਹੰਨਾ 5: 29) ਅਤੇ ਹਮੇਸ਼ਾਂ ਤਕ ਜ਼ਿੰਦਾ ਰਹਿਣ (2 ਤਿਮੋਖਿਊਸ 1: 10) ਦੀ ਆਸ ਮਿਲੀ ਹੈ, ਕਿਉਂਕਿ ਖੁਦਾ ਦੀ ਯੋਜਨਾ ਅਤੇ ਸਾਡੇ ਭਵਿੱਖ ਦੋਹਾਂ ਵਿਚ ਹੀ ਜ਼ਿੰਦਗੀ ਅਨਾਦੀ ਕਾਲ ਤਕ ਰਹਿਣ ਵਾਲੀ ਹੈ (ਤੀਤੁਸ 1: 1, 2; 3: 4-7, ਖਾਸ ਕਰ ਆਇਤ 7)। ਕਿੰਨੀ ਸਾਨਦਾਰ ਜ਼ਿੰਦਗੀ ਹੈ! ਆਪਣੀ ਜ਼ਿੰਦਗੀ ਦੇ ਉਤਾਰ ਨੂੰ ਮਹਿਸੂਸ ਕਰਦਿਆਂ ਇਹ ਵਾਅਦਾ ਰੋਜ਼ ਪੌਲਸ ਦੇ ਚੇਹਰੇ ਤੇ ਨਵੀਂ ਚਮਕ ਲੈ ਆਉਂਦਾ ਹੋਵੇਗਾ!

ਮਸੀਹੀ ਆਦਮੀ ਨੂੰ ਮਿਲਣ ਵਾਲੇ ਵਾਅਦਿਆਂ ਵਿਚ ਮੌਤ ਦੇ ਬਾਅਦ ਜ਼ਿੰਦਗੀ ਨਾਲ ਜੁੜੇ ਵਾਅਦੇ ਬਹੁਤੇ ਹਨ। ਪੌਲਸ ਦੇ ‘‘ਪਿਆਰੇ ਬੱਚੇ’’<sup>3</sup> (1: 2) ਦੇ ਰੂਪ ਵਿਚ ਤਿਮੋਖਿਊਸ ਨੂੰ ਖੁਦਾ ਅਤੇ ਮਸੀਹ ਦੇ ਰਾਹੀਂ ਹੁਣ ਸੰਭਵ ਬੇਸ਼ਕੀਮਤੀ ਵਾਅਦਿਆਂ ਵਿਚ ਕਾਇਮ ਰਹਿਣ ਦਾ ਇਕ ਹੋਰ ਕਾਰਣ ਹੈ। ਧਿਆਨ ਦਿਓ ਕਿ ਕਿਵੇਂ ਖੁਦਾ ਦੀ ਆਮੀਰ ਕਿਰਪਾ ਅਤੇ ਭਲਿਆਈ ਸਾਡੇ ਲਈ ਡੋਹਲੇ ਜਾਂਦੇ ਹਨ। (ਜਾਰਟ ਵੇਖੋ)।

की दिँता गिआ है?

की मिलदा है?

किरपा ..... हिमत

(1 ਤਿਮੋ. 1:14; ਰੋਮੀ. 5:15;  
2 ਕੁਰਿੰ. 9:8-11; 2 ਤਿਮੋ. 2:1)

رہیم ..... سپاڑ

(ਜ਼ਬੂਰ 86: 15; 145:8, 9; ਲੂਕਾ 1:78, 79;  
ਅਫ. 2:4-6; 1 ਤਿਮੋ. 1:13)

ਸ਼ਾਂਤੀ ..... ਤਸੱਲੀ

(2 ਥੱਸ. 3:16; 1 ਪਤ. 1:2;  
ਫਿੱਲਿ. 4:4-7)

ਕੌਣ ਦਿੰਦਾ ਹੈ?

ਪਰਮੇਸ਼ੁਰ,  
ਪਿਤਾ

ਚਾਹੁੰਦਾ ਹੈ ਕਿ ਸਾਡੇ ਵਿਚ ਹੋਵੇ

ਨੇੜਤਾ ਅਤੇ  
ਲਗਾਅ

(ਮੁੜੀ 6:9; ਗਲਾ. 4:6, 7)

ਮਸੀਹ ਯਿਸੂ  
ਸਾਡਾ ਪਤ੍ਰ

चाहुंदा है कि  
माझे विच होवे

ਆਤਮਵਿਸ਼ਵਾਸ,

(ਰਸਲਾਂ ਦੇ ਕੰਮ 2:36; ਯੂ. 1:40, 41; 16:23, 24; ਮੱਤੀ 1:21; 1 ਯੂ. 4:14; ਪ੍ਰਕਾਸ਼. 1:5; ਲੁਕਾ 6:46; ਕਰਲ. 3:17; ਰਸਲਾਂ ਦੇ ਕੰਮ 17:24)

ਪੌਲਸ ਚਾਹੁੰਦਾ ਸੀ ਕਿ ਤਿਮੋਬਿਊਸ ਖੁਦਾ ਦੀ ਯੋਜਨਾ ਅਤੇ ਖੁਦਾ ਦੇ ਵਾਅਦਿਆਂ (ਭੂਤ, ਭਰ੍ਵਿੱਖ ਅਤੇ ਵਰਤਮਾਨ) ਦੇ ਕਾਰਣ ਕਾਇਮ ਰਹਿਣ ਦੀ ਸਕਾਰਾਤਮਕਤਾ ਬਾਰੇ ਜਾਣ ਲਵੇ।

**ਪਾਠ 2: ਕਾਇਮ ਰਹਿਣ ਦੀਆਂ ਉਦਾਹਰਣਾਂ (1:3-7)**

ਪੌਲਸ ਨੇ ਨਿੱਜੀ ਸੰਬਧਾਂ, ਪਰਿਵਾਰਿਕ ਸਬੰਧ ਅਤੇ ਕਾਇਮ ਰਹਿਣ ਦੀ ਦਲੇਰ ਕਰਨ ਵਾਲੀਆਂ ਕਾਹਣੀਆਂ ਦੀ ਇਕ ਭਾਵਨਾਤਮਕ ਸਮੀਖਿਆ ਸ਼ਾਮਲ ਕੀਤੀ। ਇਸ ਨੂੰ ਲਿਖਦਿਆਂ ਪੌਲਸ ਦਾ ਮਨ ਯਾਦਾਂ ਨਾਲ ਰੋਮਾਂਚਤ ਹੋ ਗਿਆ ਸੀ! ਪੌਲਸ ਨੇ ਤਿੰਸੋਥਿਉਸ ਨੂੰ ਵਰਤਮਾਨ ਵਿਚ ਕਾਇਮ ਰਹਿਣ ਦੀ ਛੱਡੀ ਕੀਤੀਆਂ ਗੱਲਾਂ ਦੀ ਸਮੀਖਿਆ ਕੀਤੀ!

## ਜਿਹੜਾ ਸਾਥੋਂ ਪਹਿਲਾਂ ਗਿਆ ਹੈ (ਆਇਤਾਂ 3-5)

ਪੌਲਸ ਪ੍ਰਭੂ ਦੇ ਵਫ਼ਾਦਾਰਾਂ ਦੀ ਵਿਰਾਸਤ ਲਈ ਸੁਕਰਗੁਜ਼ਾਰ ਸੀ। ਉਸ ਨੇ ਤਿਮੋਖਿਉਸ ਨੂੰ (ਅਤੇ ਸਾਨੂੰ) ਆਪਣੇ ‘‘ਪੁਰਖਿਆਂ’’ ਦੇ ਵਿਸ਼ਵਾਸ ਅਤੇ ਉਨ੍ਹਾਂ ਦੀ ਰੂਹਾਨੀ ਸੇਵਾ ਨੂੰ ਯਾਦ ਦੁਆਇਆ (1: 3; ਗਲਾਤੀਆਂ 1: 14; ਫਿਲਿੱਪੀਆਂ 3: 4-6; ਰਸੂਲਾਂ ਦੇ ਕੰਮ 24: 14-16)। ਪੌਲਸ ਆਪਣੇ ‘‘ਪਿਆਰੇ ਬੱਚੇ’’ ਦੇ ਮੌਜੂਦਾ ਵਿਚਾਰ ਲਈ ਤਿਮੋਖਿਉਸ ਦਾ ਵੀ ਸੁਕਰਗੁਜ਼ਾਰ ਸੀ। ਇਹ ਸੁਕਰਗੁਜ਼ਾਰੀ ਪੌਲਸ ਨੇ ਘੱਟੋਂ ਘੱਟ ਪੰਜ ਤਰ੍ਹਾਂ ਨਾਲ ਜਾਹਿਰ ਕੀਤੀ। ਪਹਿਲੀ ਗੱਲ ਤਾਂ ਇਹ ਕਿ ਇਹਦੇ ਕਾਰਨ ਉਹ ਲਗਾਤਾਰ ਦੁਆ ਕਰਨ ਲਗ ਪਿਆ ਸੀ: “.... ਮੈਂ ... ਆਪਣੀਆਂ ਦੁਆਵਾਂ ਵਿਚ ਲਗਾਤਾਰ ਤੈਨੂੰ ਯਾਦ ਕਰਦਾ ਹਾਂ।”<sup>4</sup>

ਦੂਜਾ, ਪੌਲਸ ਦੀ ਤਿਮੋਖਿਉਸ ਨੂੰ ਵੇਖਣ ਦੀ ਬੜੀ ‘‘ਤਰੰਨਾ’’ ਸੀ (1: 4)। ਕਿਸੇ ਅਜ਼ੀਜ਼ ਤੋਂ ਵਿਛੜਨ ਤੇ ਜੁਦਾਈ ਦਾ ਦਰਦ ਕਿਸੇ ਨੂੰ ਚੂਰ-ਚੂਰ ਕਰ ਸਕਦਾ ਹੈ। ਮਸੀਹ ਅਤੇ ਫਰਜ਼ ਲਈ ਪੌਲਸ ਦੀ ਲਗਨ ਅਜਿਹੀ ਭਾਵਨਾ ਤੋਂ ਉੱਪਰ ਸੀ, ਪਰ ਉਸ ਦਾ ਵੱਡਾ ਜਿਗਰਾ ਯਕੀਨੀ ਤੌਰ 'ਤੇ ਆਪਣੇ ਪਿਆਰੇ ਮਿੱਤਰ ਨੂੰ ਮਿਲਣ ਦੀ ਤੜਪ ਮਹਿਸੂਸ ਕਰਦਾ ਸੀ।

ਤੀਜਾ, ਪੌਲਸ ਨੇ ਅਜਿਹੇ ਪਲ ਦਾ ਅੰਦਾਜ਼ਾ ਲਾਇਆ ਜਦ ਉਹ ‘‘ਅੰਨਦ ਨਾਲ ਭਰ’’<sup>5</sup> ਸਕਦਾ ਸੀ। ਪੌਲਸ ਕੋਲ ਇਸ ਚਿੱਠੀ ਦੀਆਂ ਗੱਲਾਂ ਲਈ ਸੁਖਦਾਇਕ ਆਸਾਰ ਸਨ। ਅੰਦਾਜ਼ੇ ਦਾ ਆਮ ਤੌਰ 'ਤੇ ਲੱਗੇ ਰਹਿ ਕੇ ਅਸੀਂ ਕੋਸ਼ਿਸ਼ ਕਰਦਿਆਂ ਉਸ ਅੰਨਦ ਭਰੇ ਪਲ ਦੇ ਹਕੀਕਤ ਬਣਣ ਤਕ ਮਜ਼ਬੂਤ ਬਣੇ ਰਹਿਣ ਵਿਚ ਹੀ ਮਦਦ ਮਿਲਦੀ ਹੈ।

ਚੌਥੀ, ਅਤੇ ਦਿਲ ਨੂੰ ਸਭ ਤੋਂ ਵੱਧ ਛੂਹ ਲੈਣ ਵਾਲੀ ਗੱਲ ਸਭ ਤੋਂ ਵੱਧ ਇਹ ਹੈ ਕਿ ਪੌਲਸ ਨੇ ਤਿਮੋਖਿਉਸ ਦੇ ਅੱਖਰੂਆਂ ਨੂੰ ਯਾਦ ਕੀਤਾ। ਸੁਕੀਆਂ ਅੱਖਾਂ ਵਾਲਾ ਇਵੈਂਜਲਿਸਟ ਜਾਂ ਤਾਂ ਮਨੋਂ ਖਾਲੀ ਹੈ ਜਾਂ ਉਹ ਆਪਣੀ ਸੇਵਾ ਪ੍ਰਤੀ ਗੰਭੀਰ ਨਹੀਂ। ਕਈਆਂ ਵਾਂਗ (ਯੂਹੰਨਾ 11: 35; ਇਬਰਾਨੀਆਂ 5: 7) ਹੰਜੂ ਪੌਲਸ ਲਈ ਕੋਈ ਨਵੀਂ ਗੱਲ ਨਹੀਂ ਸੀ (ਫਿਲਿੱਪੀਆਂ 3: 18; ਰਸੂਲਾਂ ਦੇ ਕੰਮ 20: 19, 31; 2 ਕੁਰਿੰਧੀਆਂ 2: 4)। ਰੋਨਲਡ ਵਾਰਡ ਦਾ ਕਹਿਣਾ ਸੀ:

ਮਜ਼ਬੂਤ ਦਿਮਾਰੀ ਤਾਕਤ ਵਾਲੇ ਪ੍ਰਚਾਰਕ ਨੇ, ਭਾਵੁਕ ਪਿਆਰ ਨੂੰ ਨਾਲ ਮਿਲਾ ਕੇ ਉਸ ਨੂੰ ਹੋਰ ਵਧਾ ਲਿਆ ਹੈ। ਦਿਮਾਰਾ ਵਾਲਾ ਰੁਖਾ ਆਦਮੀ ਭੀੜ ਨੂੰ ਪ੍ਰਭਾਵਿਤ ਨਹੀਂ ਕਰ ਪਾਉਂਦਾ; ਜਨੂਨ ਵਿਚ ਉਨ੍ਹਾਂ ਨੂੰ ਭੁਝ ਅਜਿਹਾ ਨਹੀਂ ਮਿਲਦਾ ਜਿਹੜਾ ਉਨ੍ਹਾਂ ਤੋਂ ਖੋਹਿਆ ਜਾ ਸਕੇ; ਜਨੂਨ ਨਾਲ ਭਰੀ ਬੁੱਧ ਉਨ੍ਹਾਂ ਨੂੰ ਸਿਖਾਉਂਦੀ ਹੈ, ਪ੍ਰਭਾਵਿਤ ਕਰਦੀ ਹੈ, ਖੁਦਾ ਦੀ ਸੱਚਾਈ ਨਾਲ ਭਰਦੀ ਹੈ। ਤਿਮੋਖਿਉਸ ਨੂੰ ਛੇਤੀ ਹੀ ਯਾਦ ਕਰਵਾਇਆ ਜਾਣਾ ਸੀ ਕਿ ਉਹ ਆਪਣੇ ਅੰਦਰ ਖੁਦਾ ਦੇ ਦਾਨ ਨੂੰ ਚਮਕਾ ਦੇਵੇ (1: 6)। ਭਲਾ ਇਕ ਦਿਲੱਝ ਆਦਮੀ ਕਿਸੇ ਚੀਜ਼ ਨੂੰ ਚਮਕਾ ਸਕਦਾ ਹੈ? ਪ੍ਰਚਾਰ ਵਿਚ ਜਜਬਾਤ ਦੀ ਅਹਿਮੀਅਤ ਤੋਂ ਬਿਲਕੁਲ ਛਰਕ, ਤਿਮੋਖਿਉਸ ਦੇ ਅੱਖਰੂਆਂ ਲਈ ਇਸ ਰਸੂਲ ਦਾ ਵਿਹਾਰ ਸੱਚੇ ਮਸੀਹੀ ਦੇ ਵਿਹਾਰ ਨੂੰ ਵਿਖਾਉਂਦਾ ਹੈ। ... ਲੋਕਾਂ ਅੱਗੇ ਸੱਚੇ ਮਨ ਨਾਲ ਰੋਣਾ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ। ਇਸ ਨਾਲ ਜੁਲਾਬ ਵਾਂਗ ਬੜਾ ਹੀ ਛੇਤੀ ਅਸਰ ਹੋ ਸਕਦਾ ਹੈ। ਇਸ ਨਾਲ ਵਿਸ਼ਵਾਸ ਦੀ ਢੁੰਘਿਆਈ ਜਾਂ ਪ੍ਰੇਮ ਦੀ ਡੁੰਘਿਆਈ ਦਾ ਪਤਾ ਲਗ ਸਕਦਾ ਹੈ। ਇਸ ਵਿਚ ਮੇਲ ਦੇ ਬੰਧਨਾਂ ਅਤੇ ਹਮਦਰਦੀ ਦੀ ਹਕੀਕਤ ਸਾਹਮਣੇ ਆ ਸਕਦੀ ਹੈ ... ਅੱਖਰੂਆਂ ਦਾ

ਧਿਆਨ ਕਰਕੇ ਹੀ ਉਹ ਕਹਿ ਸਕਿਆ ਕਿ ਮੈਂ... ਰਾਤ ਦਿਨ ਤੇਰੇ ਵੇਖਣ ਨੂੰ  
ਲੋਚਦਾ ਹਾਂ।<sup>6</sup>

ਪੌਲਸ ਦੀ ਸੁਕਰਗੁਜ਼ਾਰੀ ਦਾ ਪੰਜਵਾਂ ਜਵਾਬ ਤਿੰਨ ਪੀੜ੍ਹੀਆਂ ਭਾਵ ਲੋਈਸ, ਯੁਨੀਕਾ ਅਤੇ  
ਤਿਮੋਖਿਊਸ ਦੀ ‘ਨਿਸ਼ਕਪਟ ਨਿਹਚਾ’<sup>7</sup> ਨੂੰ ਯਾਦ ਰੱਖਣਾ ਸੀ (1:5) ॥ ਬਾਈਬਲ ਨਿਹਚਾ  
ਦੀਆਂ ਕਈ ਕਿਸਮਾਂ ਦੀ ਗੱਲ ਕਰਦੀ ਹੈ, ਪਰ ‘ਨਿਸ਼ਕਪਟ ਨਿਹਚਾ’ ਦੀ ਗੱਲ ਹੀ  
ਵੱਖਰੀ ਹੈ।

ਨਿਸ਼ਕਪਟਾ ਨਾਲ ਹੋ ਸਕਦਾ ਹੈ ਕਿ ਕਿਸੇ ਦੀ ਆਸਥਾ ਦੀ ਫੂੰਘਿਆਈ ਦਾ ਪਤਾ ਨਾ  
ਲੱਗੇ, ਪਰ ਇਸ ਨਾਲ ਇਸ ਦੀ ਪਵਿੱਤਰਤਾ ਅਤੇ ਈਮਾਨਦਾਰੀ ਦਾ ਯਕੀਨੀ ਤੌਰ 'ਤੇ ਪਤਾ  
ਲਗ ਜਾਂਦਾ ਹੈ। ਬਾਈਬਲ ਵਿਚ ਤਿੰਨ ਪੀੜ੍ਹੀਆਂ ਦੇ ਇਮਾਨ ਵਿਚ ਰਹਿਣ ਦੀ ਗੱਲ ਬਹੁਤ ਘੱਟ  
ਮਿਲਦੀ ਹੈ (ਵੇਖੋ ਮੱਤੀ 8:11; ਇਬਰਾਨੀਆਂ 11:8, 9, 17, 21)। ਨਿਹਚਾ ਜਾਂ ਵਿਸ਼ਵਾਸ  
ਖੁਦਾ ਵਿਚ ਆਸਥਾ ਰੱਖਣ ਨਾਲੋਂ ਕਿਤੇ ਵੱਧ ਹੈ, ਕਿਉਂਕਿ ਇਸ ਵਿਚ ਹੁਕਮ ਮੰਨਣਾ ਵੀ ਸ਼ਾਮਿਲ ਹੈ।  
ਮਸੀਹ ਵਿਚ ਬਪਤਿਸਮਾ ਲੈਣ ਲਈ ਸਾਡਾ ਵਿਸ਼ਵਾਸ ਸਾਡੀ ਮਨਬਦਲੀ ਨੂੰ ਯਕੀਨੀ ਬਣਾਉਂਦਾ ਹੈ  
(ਵੇਖੋ ਰਸੂਲਾਂ ਦੇ ਕੰਮ 16:1-3; 4:4; 18:8; ਇਬਰਾਨੀਆਂ 5:8, 9)।

ਇਹ ਕਹਿੰਦਿਆਂ ਕਿ ‘ਮੈਨੂੰ ਪ੍ਰਤੀਤ ਹੋਏ ਜੋ ਉਹ ਤੇਰੇ ਵਿਚ ਵੀ ਹੈ’ ਪੌਲਸ ਇਨ੍ਹਾਂ ਤਿੰਨਾਂ  
ਪੀੜ੍ਹੀਆਂ ਵਿਚ ਖਾਸ ਭਰੋਸਾ ਜਤਾਉਂਦਾ ਹੈ। ਜਦ ਸਾਨੂੰ ਦੁਸਰਿਆਂ ਉੱਤੇ ਭਰੋਸਾ ਹੁੰਦਾ ਹੈ, ਤਾਂ  
ਅਸੀਂ ਉਨ੍ਹਾਂ ਨੂੰ ਵੇਖਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਨਾਲ ਕੰਮ ਕਰਨ ਵਿਚ ਆਨੰਦਿਤ ਹੁੰਦੇ ਹਾਂ।

### **ਜੋ ਕੁਝ ਸਾਨੂੰ ਦਿੱਤਾ ਗਿਆ ਹੈ (ਆਨੰਦਿਤ 6, 7)**

ਕਾਇਮ ਰਹਿਣ ਨੂੰ ਨਾ ਸਿਰਫ ਉਸੇ ਦੇ ਰਾਹੀਂ ਦਲੇਰ ਕੀਤਾ ਜਾ ਸਕਦਾ ਹੈ ਜਿਹੜਾ ਸਾਡੇ  
ਅੱਗੇ ਗਿਆ ਹੋਵੇ ਬਲਕਿ ਉਸ ਤੋਂ ਵੀ ਕੀਤਾ ਜਾ ਸਕਦਾ ਹੈ ਜੋ ਸਾਨੂੰ ਦਿੱਤਾ ਗਿਆ ਹੈ।  
ਤਿਮੋਖਿਊਸ ਨੂੰ ਦਿੱਤੇ ਗਏ ਖੁਦਾ ਦੇ ਦਾਨ ਦੇ ਕਾਰਣ ਉਸ ਦਾ ਕਾਇਮ ਰਹਿਣਾ ਜ਼ਰੂਰੀ ਸੀ  
(1:6)। ਪੌਲਸ ਨੇ ਜਾਂਚਿਆ ਕਿ ਤਿਮੋਖਿਊਸ ਮੌਅਜਜੇ ਦੇ ਉਸ ਦਾਨ ਨੂੰ ‘‘ਚਮਕਾ’’ ਦੇਵੇ  
ਜਿਹੜਾ ਉਸ ਨੂੰ ਪੌਲਸ ਦੇ ਹੱਥ ਰੱਖਣ ਨਾਲ ਦਿੱਤਾ ਗਿਆ ਸੀ। ਪੌਲਸ ਨੇ ਇਹ ਨਹੀਂ ਕਿਹਾ  
ਕਿ ‘‘ਉਸ ਦਾਤ ਨੂੰ ਜੋ ਤੇਰੇ ਉੱਤੇ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਮਿਲੀ ਸੀ’’ ਬਲਕਿ ਇਹ  
ਕਿਹਾ ਕਿ ‘‘ਉਸ ਦਾਤ ਨੂੰ ਜੋ ਤੇਰੇ ਉੱਤੇ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਮਿਲੀ’’ ਚਮਕਾ ਦੇ।

ਪੌਲਸ ਨੂੰ ਡਰ ਸੀ ਕਿ ਤਿਮੋਖਿਊਸ ਕੁਝ ਜੋਸ਼ ਅਤੇ ਤਾਕਤ ਗੁਆ ਨਾ ਦੇਵੇ, ਜਿਸ ਨਾਲ  
ਉਸ ਨੂੰ ਮਿਲੇ ਦਾਨ ਦੀ ਸਹੀ ਵਰਤੋਂ ਨਾ ਹੋ ਸਕੇ (1 ਤਿਮੋਖਿਊਸ 4:14)। ਤਿਮੋਖਿਊਸ ਲਈ  
‘‘ਨੀਰਸਤਾ ਦੇ ਸਮੇਂ’’ ਲਈ ਕਈ ਗੱਲਾਂ ਦਾ ਯੋਗਦਾਨ ਰਿਹਾ ਹੋਵੇਗਾ। (1) ਉਹ ਜਿਸਮਾਨੀ  
ਤੌਰ 'ਤੇ ਕੁਝ ਕਮਜ਼ੋਰ ਸੀ (1 ਤਿਮੋਖਿਊਸ 5:23)। (2) ਦਬਾਅ ਵਿਚ ਉਹ ਝੁਕ ਸਕਦਾ ਸੀ  
(1 ਭੁਰਿਖੀਆਂ 16:10; 2 ਤਿਮੋਖਿਊਸ 1:7), ਜਿਵੇਂ ਪੌਲਸ ਵੀ ਇਕ ਵਾਰ ਝੁਕ ਗਿਆ ਸੀ  
(ਹਸੂਲਾਂ ਦੇ ਕੰਮ 18:9, 10)। (3) ਦਬਾਅ ਭਰੇ ਹਾਲਾਤ ਵਿਚ ਤਿਮੋਖਿਊਸ ਦੀ ਜਵਾਨੀ  
ਉਹਦੇ ਲਈ ਖਤਰਾ ਬਣ ਸਕਦੀ ਸੀ (1 ਤਿਮੋਖਿਊਸ 4:12; 2 ਤਿਮੋਖਿਊਸ 2:22)।  
(4) ਅਫਸੂਸ ਵਿਚ ਰਹਿਣ ਵਾਲੇ ਝੂਠੀ ਸਿੱਖਿਆ ਦੇਣ ਵਾਲੇ ਅਤੇ ਦੰਗਾ ਛਸਾਦ ਕਰਾਉਣ  
ਵਾਲੇ ਲੋਕ ਉਸ ਨੂੰ ਨਿਰਸ਼ ਕਰਕੇ ਇਸ ਜਵਾਨ ਨੂੰ ਪਿੱਛੇ ਪੱਕ ਸਕਦੇ ਸਨ (ਵੇਖੋ 1 ਤਿਮੋਖਿਊਸ

1:3-7, 19, 20; 4:6, 7; 6:3-10; 2 ਤਿਮੋਖਿਉਸ 2:14-19, 23)।  
 (5) ਭਾਈਆਂ ਨੂੰ ਸਰਕਾਰ ਤੋਂ ਖਤਰਾ ਸੀ ਅਤੇ ਮਸੀਹ ਲਈ ਮਜ਼ਬੂਤ ਬਣ ਕੇ ਅੱਗੇ ਵਧਣਾ ਸੌਖਾ ਨਹੀਂ ਸੀ (ਵੇਖੋ 2 ਤਿਮੋਖਿਉਸ 1:8; 2:3-5; 4:4, 5)।

ਇਸ ਲਈ ਖੁਦਾ ਵੱਲੋਂ ਤਿਮੋਖਿਉਸ ਨੂੰ ਦਿੱਤੇ ਦਾਨ ਨੂੰ ਚਮਕਾਉਂਦੇ ਰਹਿਣਾ ਜ਼ਰੂਰੀ ਸੀ ਤਾਂ ਜੋ ਉਹਦੀ ਰੋਸ਼ਨੀ ਫਿੱਕੀ ਨਾ ਪਵੇ। ਇਸ ਤੋਂ ਸਾਨੂੰ ਇਹ ਸਬਕ ਲੈਣਾ ਚਾਹੀਦਾ ਹੈ ਕਿ ਖੁਦਾ ਵੱਲੋਂ ਦਿੱਤੇ ਤੋਂਝਿਆਂ ਨੂੰ ਮਨੁੱਖ ਦੀ ਇੱਛਾ ਅੱਗੇ ਝੁਕ ਕੇ ਦਥਾਇਆ ਵੀ ਜਾ ਸਕਦਾ ਹੈ ਅਤੇ ਉਸ ਵਿਚ ਬਣੇ ਰਹਿ ਕੇ ਉਸ ਨੂੰ ਚਮਕਾਇਆ ਵੀ ਜਾ ਸਕਦਾ ਹੈ (ਵੇਖੋ 12:1)।

ਤਿਮੋਖਿਉਸ ਨੂੰ ਇਹ ਵੀ ਪਤਾ ਹੋਣਾ ਜ਼ਰੂਰੀ ਸੀ ਕਿ ਜੋ ਕੁਝ ਖੁਦਾ ਨੇ ਆਪਣੇ ਬੱਚਿਆਂ ਨੂੰ ਦਿੱਤਾ ਹੈ ਉਹ ਕਾਇਮ ਰਹਿਣ ਦੀ ਇਕ ਕ੍ਰੀਤੀ ਹੈ। ਪੌਲਸ ਨੇ ਸਾਨੂੰ ਯਾਦ ਦੁਆਇਆ ਕਿ ਖੁਦਾ ਨੇ ਸਾਨੂੰ ‘‘ਭੈਅ’’ (1:7) ਦਾ ਨਹੀਂ ਬਲਕਿ

ਸਮਰੱਥਾ <sup>10</sup>	ਜਿਸ ਤੋਂ ਸਾਨੂੰ ਮਿਲਦੀ ਹੈ	ਦਲੇਰੀ (2 ਤਿਮੇ. 3:8)
ਪ੍ਰੇਮ	ਜਿਸ ਤੋਂ ਸਾਨੂੰ ਮਿਲਦੀ ਹੈ	ਸੰਭਾਲ (1 ਕੁਰਿੰ. 13:1-8)
ਸੰਜਮ <sup>11</sup>	ਜਿਸ ਤੋਂ ਸਾਨੂੰ ਮਿਲਦੀ ਹੈ	ਅਨੁਸ਼ਾਸਨ (1 ਕੁਰਿੰ. 9:27)
ਦਾ ਆਤਮਾ ਦਿੱਤਾ ਹੈ		

ਇਹ ਗੁਣ ਭੈਅ ਉੱਤੇ ਜਿੱਤ ਪਾ ਲੈਣਗੇ (ਵੇਖੋ ਇਬਰਾਨੀਆਂ 13:5, 6; 1 ਯੂਹੰਨਾ 4:18; ਦਾਨੀਏਲ 3:15-30, ਖਾਸ ਕਰਕੇ ਆਇਤ 16-18)। ਤਿਮੋਖਿਉਸ ਲਈ ਇਹ ਸਮਝਣਾ ਜ਼ਰੂਰੀ ਸੀ ਕਿ ਖੁਦਾ ਸਾਨੂੰ ਸਮਰੱਥ ਦੀ ਆਤਮਾ ਦਿੰਦਾ ਹੈ।

ਹੈਂਡਰਿਕਸਨ ਨੇ ਪੌਲਸ ਦੇ ਜ਼ੋਰ ਦੇਣ ਨੂੰ ਇਨ੍ਹਾਂ ਸ਼ਬਦਾਂ ਵਿਚ ਸੰਖੇਪ ਕੀਤਾ:

ਜੇ ਕੋਈ ਆਦਮੀ ਖੁਦਾ ਦੀ ਯੋਗਤਾ ਅਤੇ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿਣ ਤੇ ਭਰੋਸਾ ਰੱਖਣ ਦੀ ਥਾਂ ਸ਼ੈਤਾਨ ਦੀ ਬਕਾਉਣ ਵਾਲੀ ਸ਼ਕਤੀ ਤੋਂ ਭੈਅ ਖਾਂਦਾ ਹੈ ਤਾਂ ਉਸ ਨੇ ਆਪਣਾ ਇਮਾਰੀ ਸੰਤੁਲਣ ਗੁਆ ਦਿੱਤਾ ਹੈ। ਯਕੀਨਨ ਹੀ ਤਿਮੋਖਿਉਸ ਨੇ ਆਪਣਾ ਸੰਤੁਲਨ ਨਹੀਂ ਗੁਆਇਆ ਸੀ! ਤਾਂ ਫਿਰ ਉਸ ਨੂੰ ਸੱਚਾਈ ਨੂੰ ਫੜੀ ਰੱਖਣ ਦਿਓ। ਲੋਈਸ ਅਤੇ ਯੂਨੀਕਾ ਵਾਂਗ ... ਇਸ ਨੂੰ ਦੂਸਰਿਆਂ ਨੂੰ ਦੇ ਕੇ ਇਸ ਨੂੰ ਫੜੀ ਰੱਖਣ ਦਿਓ! <sup>12</sup>

ਇਸ ਤਰ੍ਹਾਂ ਆਦਮੀ ਵਿਸ਼ਵਾਸੀ ਹੋਣ ਤੋਂ ਛਲਦਾਇਕ ਹੋਣ ਤਕ ਵਧਦਾ ਹੈ (ਯੂਹੰਨਾ 15:8)।

### ਪਾਠ 3: ਕਾਇਮ ਰਹਿਣ ਦੀਆਂ ਚੁਣੌਤੀਆਂ (1:8-14)

1:1-7 ਵਿਚ ਪੌਲਸ ਨੇ ਕਾਇਮ ਰਹਿਣ ਲਈ ਜ਼ਬਰਦਸਤ ਅਧਾਰ ਬਣਾਇਆ ਸੀ। ਆਇਤ 8 ਦੇ ਸ਼ੁਰੂ ਤੋਂ ਉਸ ਨੇ ਸਾਫ਼ ਕੀਤਾ ਕਿ ਅਜਿਹੇ ਅਧਾਰ ਦੀ ਲੋੜ ਕਿਉਂ ਹੈ। ਪੌਲਸ, ਖੁਦਾ ਦੇ ਨਿਯਮ ਅਤੇ ਖੁਦਾ ਦੇ ਲੋਕ ਤਸਵੀਰ ਦਾ ਸਿਰਫ਼ ਇਕ ਹਿੱਸਾ ਹਨ। ਮਸੀਹੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਗੱਲਾਂ ਨਾਲ ਜਾਨ ਖਤਰੇ ਵਿਚ ਪੈ ਸਕਦੀ ਹੈ। ਸੱਚਾਈ ਦਾ ਪ੍ਰਚਾਰ ਕਰਨ

ਲਈ ਕਈ ਵਾਰ ਪੌਲਸ ਦੀ ਜਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਆ ਸਕਦੀਆਂ ਹਨ ਅਤੇ ਬੇਦੀਨ ਹੋ ਜਾਣ ਵਾਲੇ ਭਾਈਆਂ ਦੇ ਦਬਾਅ ਨਾਲ ਵੀ ਨਿਰਾਸ਼ਾ ਹੋ ਸਕਦੀ ਹੈ। ਮਸੀਹ ਵਿਚ ਰੂਹਾਨੀ ਤੌਰ ਤੇ ਮਜ਼ਬੂਤ ਨਾ ਰਹਿਣ ਵਾਲੇ ਕਿਸੇ ਵੀ ਆਦਮੀ ਨੂੰ ਵਿਸ਼ਵਾਸ ਤੋਂ ਡੇਗਣ ਲਈ ਬਹੁਤ ਵੱਧ ਦਬਾਅ ਪਵੇਗਾ।

### **ਅਜਮਾਇਸ਼ਾਂ ਜੋ ਸਾਡੇ ਕਾਇਮ ਰਹਿਣ ਨੂੰ ਲੜਖੜਾ ਸਕਦੀਆਂ ਹਨ (ਆਇਤ 8)**

ਪਹਿਲੀ ਗੱਲ, ਉਦਾਹਰਣ ਲਈ ਜਿਹੜੇ ਲੋਕ ਆਪਣੇ ਨਾਲ ਬਾਈਬਲ ਲੈ ਜਾਣ ਤੋਂ ਡਰਦੇ ਹਨ ਜਾਂ ਸੱਚਾਈ ਦੇ ਪੱਖ ਵਿਚ, ਸਟੈਂਡ ਨਹੀਂ ਲੈਂਦੇ, ਉਨ੍ਹਾਂ ਨੂੰ ਤਿਮੋਖਿਉਸ ਨੂੰ ਕੀਤੀ ਗਈ ਪੌਲਸ ਦੀ ਬੇਨਤੀ ਉੱਤੇ ਧਿਆਨ ਦੇਣ ਦੀ ਲੋੜ ਹੈ: ‘ਸਾਡੇ ਪ੍ਰਭੂ ਦੀ ਸਾਥੀ ਤੋਂ ਨਾ ਸਰਮਾਈ’<sup>13</sup> (1:8)। ਇਹ ਬੇਨਤੀ ਵਿਹਾਰਕ ਵੀ ਹੈ ਅਤੇ ਅਸਲ ਅਜਮਾਇਸ਼ ਵੀ। ਇਸ ਮੁਸ਼ਕਿਲ ਉੱਤੇ ਕਾਬੂ ਸਿਰਫ਼ ਗੰਭੀਰਤਾ ਨਾਲ ਲੈਣ ਵਾਲਾ ਆਦਮੀ ਹੀ ਪਾ ਸਕਦਾ ਹੈ। ਹੋ ਸਕਦਾ ਹੈ ਕਿ ਅਸੀਂ ਲੋਕਾਂ ਤੋਂ (ਮਰਕੁਸ 8:38; ਲੂਕਾ 9:26), ਗੱਲਾਂ ਤੋਂ, ਇੰਜੀਲ ਤੋਂ (ਗੋਮੀਆਂ 1:16), ਪ੍ਰਭੂ ਦੀ ਗਵਾਹੀ ਦੇਣ ਵਿਚ (2 ਤਿਮੋਖਿਉਸ 1:8) ਜਾਂ ਸਤਾਏ ਜਾਣ ਵਿਚ ‘ਸਰਮ’ ਕਰਦੇ ਹੋਈਏ (2 ਤਿਮੋਖਿਉਸ 1:16)।<sup>14</sup> ਸਾਡਾ ਸਾਰਿਆਂ ਦਾ ਇੱਕੋ ਹੀ ਪਿਤਾ ਹੈ ਇਸ ਕਰਕੇ ਸਾਨੂੰ ਹੋਰ ਮਸੀਹੀ ਲੋਕਾਂ ਨੂੰ ਆਪਣੇ ਭਰਾ ਜਾਂ ਭਾਈ ਕਹਿਣ ਵਿਚ ਸਰਮ ਨਹੀਂ ਕਰਨੀ ਚਾਹੀਦੀ (ਨਾ ਘੰਢੀ ਹੋਣਾ ਚਾਹੀਦਾ ਹੈ) (ਇਬਰਾਨੀਆਂ 2:11)।

ਤੁਹਾਡੀ ਸਰਮ ਦਾ ਕਿੱਥੇ ਪਤਾ ਲੱਗੇਗਾ? ਕੀ ਤੁਸੀਂ ਵਚਨ ਦਾ ਪੱਖ ਲੈਣ ਤੋਂ ਡਰਦੇ ਹੋ? ਕੀ ਤੁਸੀਂ ਮਸੀਹ ਬਾਰੇ ਦੁੱਜਿਆਂ ਨੂੰ ਦੱਸਣ ਤੋਂ ਬਕਦੇ ਹੋ? ਕੀ ਤੁਸੀਂ ‘ਸੰਗਲਾਂ ਤੋਂ’ ਸਰਮ ਕਰਦੇ ਹੋ? ਕੀ ਤੁਸੀਂ ਭਾਈਆਂ ਤੋਂ ਕਤਰਾਉਂਦੇ ਹੋ?

ਦੂਜੀ ਪੌਲਸ ਨੇ ਤਿਮੋਖਿਉਸ ਕੋਲ ਬੇਨਤੀ ਕੀਤੀ, ‘ਇਸ ਲਈ ... ਮੈਥੋਂ ਜੋ ਉਹਦਾ ਬੰਧੂਆ ਹਾਂ ... ਨਾ ਸਰਮਾਵੀ’।<sup>15</sup> ਪੌਲਸ ਤਿਮੋਖਿਉਸ ਨੂੰ ਇਕ ਬੇਕਸੂਰ ਆਦਮੀ ਦਾ ਸਾਥ ਦੇਣ ਲਈ ਆਖ ਰਿਹਾ ਸੀ। ਪੌਲਸ ਇਕ ਬਾਗਰੀ ਭਾਈ ਦੇ ਰੂਪ ਵਿਚ ਕੈਦੀ ਨਹੀਂ ਸੀ ਜੋ ਕੈਦ ਦੇ ਯੋਗ ਹੋਵੇ। ਉਸ ਨੂੰ ਯਿਸੂ ਲਈ ਜਿੰਦਗੀ ਜੀਣ ਅਤੇ ਉਸ ਦਾ ਨੁਮਾਇੰਦਾ ਹੋਣ ਕਰਕੇ ਕੈਦੀ ਬਣਾਇਆ ਗਿਆ ਸੀ! ਬਿਨਾਂ ਕਿਸੇ ਸਰਮ ਜਾਂ ਪਛਤਾਵੇ ਦੇ ਪੌਲਸ ਨੇ ਮਜ਼ਬੂਤੀ ਨਾਲ ਐਲਾਨ ਕੀਤਾ ਕਿ ਉਹ ‘ਪ੍ਰਭੂ ਦਾ ਬੰਧੂਆ’ ਸੀ। ਮਸੀਹ ਦੇ ਚੇਲਿਆਂ ਵੱਲੋਂ ਕੈਦ ਵਿਚ ਛੱਡ ਦਿੱਤੇ ਜਾਣ ਵਾਂਗ ਹੀ ਪੌਲਸ ਨੂੰ ਵੀ ਬਹੁਤ ਸਾਰੇ ਭਾਈਆਂ ਨੇ ਛੱਡ ਦਿੱਤਾ ਸੀ (1:15)। ਉਸ ਨੇ ਤਿਮੋਖਿਉਸ ਨੂੰ ਉਸ ਨੂੰ ਨਾ ਛੱਡਣ ਦੀ ਬੇਨਤੀ ਕੀਤੀ। ਭਲਾ ਤੁਸੀਂ ਜੇਲ੍ਹ ਵਿਚ ਪੌਲਸ ਨੂੰ ਮਿਲਣ ਲਈ ਜਾਂਦੇ?

ਤੀਜੀ, ਸਾਡੇ ਸਾਹਮਣੇ ਇਕ ਕੈਦੀ ਨਾਲ ਮੁਲਾਕਾਤ ਲਈ ਜਾਣ ਨਾਲੋਂ ਵੀ ਵੱਡੀ ਚੁਣੌਤੀ ਹੈ। ਮਸੀਹੀ ਲੋਕਾਂ ਨੂੰ ਇੰਜੀਲ ਲਈ ਭਾਵ ‘[ਉਹਦੇ] ਨਾਲ ਦੁੱਖ ਝੱਲਣ’<sup>16</sup> ਲਈ ਤਿਆਰ ਰਹਿਣਾ ਜ਼ਰੂਰੀ ਹੈ। ਅਜ ਸਾਡੇ ਲਈ ਇਹ ਦੁੱਖ ਝੱਲਣਾ ਵੱਖਰੇ ਢੰਗ ਨਾਲ ਹੋ ਸਕਦਾ ਹੈ:

1. ਭਾਈਆਂ ਵਿਚ ਝਗੜੇ ਹੋ ਸਕਦੇ ਹਨ (ਉਦਾਹਰਣ ਲਈ ਕੁਝ ਲੋਕ ਪੌਲਸ ਨੂੰ ਨਕਲੀ ਰਸੂਲ ਆਖਦੇ ਸਨ; ਰਸੂਲਾਂ ਦੇ ਕੰਮ 15; 3 ਯੂਹੰਨਾ 9-11)।
2. ਸਾਨੂੰ ਉਨ੍ਹਾਂ ਭਾਈਆਂ ਦੀ ਚਿੰਤਾ ਕਰਨੀ ਚਾਹੀਦੀ ਹੈ ਜਿਹੜੇ ਦੁੱਖ ਵਿਚ ਹਨ

(ਇਬਰਾਨੀਆਂ 10:32-36; ਰੋਮੀਆਂ 15: 1, 2; 2 ਕੁਰਿੰਥੀਆਂ 11:28)।

3. ਮੁਸ਼ਕਿਲ ਵਿਚ ਪਏ ਭਾਈਆਂ ਨੂੰ ਸਾਡੀ ਮਦਦ ਦੀ ਲੋੜ ਹੋ ਸਕਦੀ ਹੈ (ਇਬਰਾਨੀਆਂ 13:3)।

4. ਸਾਨੂੰ ਹੋਰ ਧਰਮਾਂ (ਰਸੂਲਾਂ ਦੇ ਕੰਮ 4:5-22; 5:17-42; 18:5-11), ਸਰਕਾਰਾਂ (ਰਸੂਲਾਂ ਦੇ ਕੰਮ 21:32, 33; 23:10; 28:31; ਯੂਹੀਨਾ 8:29-19:30) ਜਾਂ ਦੁਸ਼ਟ ਲੋੜਕਾਂ (ਮੱਤੀ 5:10-12; 2 ਤਿਮੋਖਿਊਸ 3:11-13; 4:14) ਤੋਂ ਸਜ਼ਾ ਅਤੇ ਚੁਣੌਤੀਆਂ ਮਿਲ ਸਕਦੀਆਂ ਹਨ।

ਕਾਇਮ ਰਹਿਣ ਲਈ ਅਜ਼ਮਾਇਸ਼ਾਂ, ਚਰਿੱਤਰ ਅਤੇ ਹਿੰਮਤ, ਮਜ਼ਬੂਤੀ ਨਾਲ ਲੱਗੇ ਰਹਿਣਾ ਜ਼ਰੂਰੀ ਹੈ। ਕੀ ਤੁਸੀਂ ਅਜ਼ਿਹੀਆਂ ਅਜ਼ਮਾਇਸ਼ਾਂ ਲਈ ਤਿਆਰ ਹੋ ਜੇ ਤੁਸੀਂ ਇਨ੍ਹਾਂ ਮੁਸ਼ਕਿਲਾਂ ਲਈ ਤਿਆਰ ਹੋ ਤਾਂ ਇਬਰਾਨੀਆਂ 10:32-39 ਪੜ੍ਹੋ। ਪੌਲਸ ਨੇ ਇਸ ਦੇ ਬਾਅਦ ਸੱਚੀ ਸੇਵਾ ਲਈ ਤਿਆਰ ਰਹਿਣ ਦੇ ਲਾਭ ਪਾਉਣ ਬਾਰੇ ਦੱਸਿਆ।

## ਆਪਣੇ ਕਾਇਮ ਰਹਿਣ ਨੂੰ ਯਕੀਨੀ ਬਣਾਉਣ ਦੇ ਕਾਰਣ (ਆਪਿਤਾਂ 8-10)

ਅਜ਼ਮਾਇਸ਼ਾਂ ਨਾਲ ਰੂਹਾਨੀ ਤੌਰ ਤੇ ਕਮਜ਼ੋਰ ਲੋੜ ਘਬਰਾ ਸਕਦੇ ਹਨ। ਜਿਵੇਂ ਰੌਨਲਡ ਵਾਰਡ ਨੇ ਕਿਹਾ ਹੈ:

ਬਦਕਾਰੀ ਦੀਆਂ ਜੰਜ਼ੀਰਾਂ ਵਿਚ ਜਕੜਿਆ ਕਲੀਸੀਆ ਦਾ ਆਗੂ ਪ੍ਰਭੂ ਦੇ ਕਤਲ ਜਿੰਨੀ ਵੱਡੀ ਰੁਕਾਵਟ ਭਾਵ ਕਲੰਕ ਹੋ ਸਕਦਾ ਹੈ। ਆਕੜਖਾਂ ਕਾਫਰ ਆਦਮੀ ਅਜਿਹੇ ਪ੍ਰਭਾਵ ਵਾਲੇ ਸਮਾਜ ਨਾਲ ਸ਼ੇਕ ਨਾਲ ਸੰਗਤੀ ਨਹੀਂ ਰੱਖੇਗਾ ਜਿਸ ਕਰਕੇ ਕਈ ਮਸੀਹੀ ਲੋਕਾਂ ਦਾ ਪ੍ਰੇਮ ਫਿੱਕਾ ਪੈ ਸਕਦਾ ਹੈ (ਵੇਖੋ ਮੱਤੀ 24:12)। ਭੁਝ ਲੋੜ ਸਮਝ ਨਹੀਂ ਪਾਉਣਗੇ ਅਤੇ ਹੈਰਾਨ ਹੋਣਗੇ ਕਿ ਪ੍ਰਭੂ ਨੇ ਆਪਣੇ ਸੇਵਕ ਨੂੰ ਕਿਉਂ ਛੱਡ ਦਿੱਤਾ ਹੈ।

ਪੌਲਸ ਵਿਚ ਅਜ਼ਿਹੀ ਕੋਈ ਗੱਲ ਨਹੀਂ ਅਤੇ ਅਰਥ ਤੋਂ ਹੀ ਇਹ ਗੱਲ ਉਸ ਉੱਤੇ ਲਾਗੂ ਨਹੀਂ ਹੁੰਦੀ। ਸੰਗਲਾਂ ਵਿਚ ਉਹ ਹਕੂਮਤ ਦਾ ਕੈਦੀ ਨਹੀਂ ਸੀ। ਉਸਨੇ ਸਾਡੇ ਪ੍ਰਭੂ ਅਤੇ ਮੈਥੇਂ ਜੋ ਉਹਦਾ ਬੰਧੂਆ ਹਾਂ ਕਿਹਾ। ਉਹ ਜੇਲ੍ਹ ਤੋਂ ਭੋਜਿਆ ਨਹੀਂ ਬਲਕਿ ਉਸ ਨੇ ਆਪਣੇ ਜੇਲ੍ਹਰ ਨੂੰ ਹੀ ਮਸੀਹੀ ਬਣਾ ਦਿੱਤਾ। ਉਹ ਪ੍ਰਭੂ ਦਾ ਕੈਦੀ ਹੈ, ਜਿਸ ਨੂੰ ਪ੍ਰਭੂ ਲਈ ਕੀਤੇ ਜਾਣ ਵਾਲੇ ਕੰਮ ਕਾਰ ਅਤੇ ਇਸ ਕਰਕੇ ਕਿ ਉਹ ਜੇਲ੍ਹ ਵਿਚ ਵੀ ਕਰ ਸਕਦਾ ਹੈ ਕੈਦ ਵਿਚ ਪਾਇਆ ਗਿਆ ਸੀ। ... ਪ੍ਰਭੂ ਹਮੇਸ਼ਾ ਆਪਣੇ ਸੇਵਕਾਂ ਨੂੰ ‘ਬਚਾਉਂਦਾ’ ਨਹੀਂ। ਪਰ ਉਸ ਅੰਧਕਾਰ ਵਿੱਚੋਂ ਜਿਸ ਨੂੰ ਉਹ ਝੱਲਦੇ ਹਨ ਉਹ ਦੁਨੀਆ ਵਿਚ ਰੌਸ਼ਨੀਆਂ ਵਾਂਗ ਚਮਕ ਸਕਦੇ ਹਨ। ਤਿਮੋਖਿਊਸ ਇਸ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਮਜ਼ਬੂਤ ਹੋ ਸਕਦਾ ਹੈ।<sup>16</sup>

ਉਸ ਦੀ ਸਮਰੱਥਾ (1:7, 8) ਹੀ ਹੈ ਜਿਸ ਨਾਲ ਲੋੜ ਇੰਜੀਲ ਨਾਲ ਅਜ਼ਿਹੀ ਮੁਸ਼ਕਿਲ ਝੱਲਣ ਦੇ ਯੋਗ ਹੁੰਦੇ ਹਨ। ਪੌਲਸ ਨੇ ਖੁਦਾ ਦੀ ਸਮਰਥਾ ਨਾਲ ਅਮੀਰ ਅਤੇ ਇਨਾਮ ਦੇਣ ਵਾਲੇ ਫਾਇਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਿਖਾਇਆ।

ਖੁਦਾ ਦੇ ਪ੍ਰਾਸਚਿੱਤ ਤੇ ਵਿਚਾਰ ਕਰੋ। ਖੁਦਾ ਨੇ ‘‘ਸਾਨੂੰ ਬਚਾਇਆ’’<sup>17</sup> ਅਤੇ ਸਾਨੂੰ ਪਵਿੱਤਰ ਬੁਲਾਹਟ<sup>18</sup> ਨਾਲ ਸੱਦਿਆ ਹੈ (1:9)।

ਖੁਦਾ ਦੇ ਮਕਸਦ ਤੇ ਵਿਚਾਰ ਕਰੋ! ਸਾਡੇ ਲਈ ਉਹਦਾ ਮਕਸਦ ਸਾਡੇ ਉੱਤੇ ਕਿਰਪਾ ਕਰਨਾ ਹੈ। ਉਹਦਾ ਮਕਸਦ ਮਸੀਹ ਵਿਚ ਹੈ (ਰਸੂਲਾਂ ਦੇ ਕੰਮ 4:12; 1 ਯੂਹੰਨਾ 4:14)। ਮਸੀਹੀ ਲੋਕਾਂ ਲਈ ਖੁਦਾ ਦਾ ਮਕਸਦ ਸਨਾਤਨਕਾਲ ਤੋਂ ਹੀ ਠਹਿਰਾ ਦਿੱਤਾ ਗਿਆ ਸੀ (1 ਪਤਰਸ 1:10-12, 18-21)। ਕਿੰਨਾ ਜ਼ਬਰਦਸਤ ਮਕਸਦ ਹੈ! ਜਦੋਂ ਅਸੀਂ ਪਾਪ ਵਿਚ ਮਰੇ ਹੋਏ ਸਾਂ ਤਾਂ ਉਸ ਨੇ ਸਾਨੂੰ ਮਸੀਹ ਨਾਲ ਜ਼ਿਵਾਇਆ ਉਸ ਵਿਚ ਸਾਡਾ ਸਬੰਧ ਧਰਤੀ ਤੇ ਰਹਿਣ ਵਾਲੇ ਸਭ ਤੋਂ ਮਹਾਨ ਸ਼ਬਦ (ਜੋ ਹੁਣ ਸੁਰਗ ਵਿਚ ਹੈ) ਅਤੇ ਸਭ ਤੋਂ ਵੱਡੀ ਯੋਜਨਾ ਨਾਲ ਹੁੰਦਾ ਹੈ ਜੋ ਅਨਾਦੀਕਾਲ ਤੋਂ ਅਤੇ ਅਨਾਦੀਕਾਲ ਲਈ ਹੈ! ਇਸ ਸੰਦਰਭ ਵਿਚ ਜੋ ਕੁਝ ਵੀ ਪੌਲਸ ਨੇ ਦੱਸਿਆ ਉਸ ਦਾ ਵੇਰਵਾ ਅਫਸੀਅਂ 3:1-13 ਵਿਚ ਮਿਲਦਾ ਹੈ। ਇਸ ਮਕਸਦ ਨਾਲ ਜੁੜੀ ਵਡਿਆਈ ਅਤੇ ਜਲਾਲ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਹੀ ਅਸੀਂ ਇਸ ਉੱਤੇ ਯਕੀਨ ਕਰ ਸਕਦੇ ਹਾਂ? ਇਸ ਦਾ ਸਬੂਤ ਅੱਗੇ ਹੈ।

ਮਸੀਹ ਦੇ ਸਬੂਤ ਉੱਤੇ ਵਿਚਾਰ ਕਰੋ: ‘‘ਸਾਡੇ ਮੁਕਤੀ ਦਾਤਾ ਪ੍ਰਭੂ ਜਿਸੂ ਦੇ ਪ੍ਰਕਾਸ਼ ਨੂੰ’’ (1:10)। ਇਕ ਪਲ ਲਈ ਧਿਆਨ ਦਿਓ ਕਿ ਜ਼ਿੰਦਗੀ ਦੇ ਮੰਚ ਉੱਤੇ ਜਿਸੂ ਦੇ ਆਉਣ ਅਤੇ ਉਸ ਦੇ ਪਰਗਟ ਹੋਣ ਨਾਲ ਖੁਦਾ ਦੇ ਅਨਾਦੀ ਨਾਟਕ ਦੇ ਉਸ ਭਾਗ ਨੂੰ ਪੂਰਾ ਕਰਨ ਕਰਕੇ ਕਿੰਨੀਆਂ ਚੀਜ਼ਾਂ ‘‘ਹੁੰਦੀਆਂ ਹਨ।’’ ਬਾਰਕਲੇ ਨੇ ਇਸਰਾਏਲ ਦੇ ਇਤਿਹਾਸ ਵਿਚ ਖੁਦਾ ਦੇ ਦੱਖਲ ਦੇਣ ਦੇ ਦੌ ਪਲਾਂ ਦਾ ਹਵਾਲਾ ਦੇਣ ਦੇ ਬਾਅਦ<sup>19</sup> ‘‘ਪ੍ਰਕਾਸ਼’’ ਹੋਣ ਲਈ ਯੂਨਾਨੀ ਸ਼ਬਦ ਉੱਤੇ ਇਹ ਟਿੱਪਣੀਆਂ ਜੋੜੀਆਂ:

ਸੋ ਯਹੂਦੀਆਂ ਲਈ ਇਹ *epiphaneia* ਸ਼ਬਦ ਖੁਦਾ ਦੇ ਬਚਾਉਣ ਵਾਲੇ ਦੱਖਲ ਦਾ ਸੰਕਤ ਸੀ।

ਯੁਨਾਨੀਆਂ ਲਈ ਇਹ ਸ਼ਬਦ ਇਕ ਮਹਾਨ ਸ਼ਬਦ ਵਾਂਗ ਸੀ। ਬਾਦਸ਼ਾਹ ਦੇ ਗੱਦੀ ਉੱਤੇ ਬੈਠਣ ਨੂੰ ਐਪੀਫੇਨੀਆ (*epiphaneia*) ਕਿਹਾ ਜਾਂਦਾ ਸੀ। ਇਹ ਉਸ ਦਾ ਪ੍ਰਗਟਾਵਾ ਹੁੰਦਾ ਹੈ। ਹਰ ਬਾਦਸ਼ਾਹ ਵੱਡੀਆਂ ਵੱਡੀਆਂ ਉਮੀਦਾਂ ਲੈ ਕੇ ਤੱਖਤ ਉੱਤੇ ਆਉਂਦਾ ਸੀ; ਉਸ ਦੇ ਆਉਣ ਨੂੰ ਇਕ ਨਵੇਂ ਅਤੇ ਬੇਸ਼ਕੀਮਤੀ ਦਿਨ ਅਤੇ ਬਰਕਤਾਂ ਦੇ ਆਉਣ ਦੇ ਦਿਨ ਦੇ ਰੂਪ ਵਿਚ ਵੇਖਿਆ ਜਾਂਦਾ ਸੀ।

ਇੰਜੀਲ ਜਿਸੂ ਦੇ ਐਪੀਫੇਨੀਆ (ਗੱਦੀ ਤੇ ਬੈਠਣ) ਨੂੰ ਭਰਪੂਰੀ ਨਾਲ ਵਿਖਾਈ ਗਈ; ਅਤੇ ਸ਼ਬਦ ਤੋਂ ਹੀ ਪਤਾ ਲਗਦਾ ਹੈ ਕਿ ਜਿਸੂ ਸੰਸਾਰ ਵਿਚ ਖੁਦਾ ਦਾ ਮਹਾਨ, ਬਚਾਉਣ ਵਾਲਾ ਦੱਖਲ ਅਤੇ ਸੰਸਾਰ ਵਿਚ ਪ੍ਰਗਟਾਵਾ ਸੀ। ਅਤੇ ਜਿਸੂ ਦਾ ਆਉਣਾ ਉਸ ਤੱਖਤ ਵਿਚ ਜਿਹੜਾ ਅਸੀਂ ਵਿਚ ਖੁਦਾ ਦੇ ਰਾਜ ਦਾ ਤੱਖਤ ਹੋਣਾ ਸੀ, ਜਿਸੂ ਦੁਆਰਾ ਉਠਾਏ ਜਾਣ ਦਾ ਆਰੰਭ ਸੀ।<sup>20</sup>

ਇੱਥੇ ਪੌਲਸ ਨੇ ਜਿਸੂ ਦੇ ਪਰਗਟ ਹੋਣ ਦੀਆਂ ਦੋ ਪ੍ਰਾਪਤੀਆਂ ਵੱਲ ਧਿਆਨ ਦੁਆਇਆ:

1. ਦੁਸ਼ਮਣ ਦਾ ਨਾਸ ਕਰ ਦਿੱਤਾ ਗਿਆ-‘‘ਉਸ ਨੇ ਮੌਤ ਦਾ ਨਾਸ ਕਰ ਦਿੱਤਾ।’’ ਵੇਖੋ

1 ਕੁਰਿੰਬਿਆਂ 15:24-26. ਮਸੀਹ ਹੀ ਜੀ ਉੱਠਣ ਅਤੇ ਜ਼ਿੰਦਗੀ ਹੈ (ਯੂਹੰਨਾ 11:25), ਇਸ ਲਈ ਉਸ ਨੇ ਮੌਤ ਦੇ ਦੁਸ਼ਮਣ ਨੂੰ ਲਿਕੰਮਾ ਕਰ ਦਿੱਤਾ ਅਤੇ ਮੌਤ ਨੂੰ ਵੀ ਛਤਹਿ ਵਿਚ

ਬਦਲ ਦਿੱਤਾ ਹੈ (1 ਕੁਰਿੰਥੀਆਂ 15:50-57; ਫਿਲਿੱਪੀਆਂ 3:7-14; 1:21-23)।

2. ਪ੍ਰਕਾਸ਼ ਹੋਣ ਨਾਲ ਹੁਣ ਸੁਧਾਰ ਹੁੰਦਾ ਹੈ: ‘‘ਉਸ ਨੇ ... ਜੀਵਨ<sup>21</sup> ਅਤੇ ਅਖਿਨਾਸ ਨੂੰ ਖੁਸ਼ਬੁਧੀ ਦੇ ਗਹੀਂ ਪ੍ਰਕਾਸ਼ ਕੀਤਾ।’’ ਇਹ ਜੀਵਨ ਸਾਨੂੰ ਮਿਲੀ ਇਸ ਜ਼ਿੰਦਗੀ ਨਾਲੋਂ ਕਿਤੇ ਬੇਹਤਰ ਹੈ ਅਤੇ ਜਿਸ ਸਬਦ ਦੀ ਪੌਲਸ ਨੇ ਵਰਤੋਂ ਕੀਤੀ ਉਸ ਤੋਂ ਆਨੰਦ ਅਤੇ ਸੁਰਗ ਦੇ ਆਨੰਦ ਦਾ ਸੁਝਾਅ ਮਿਲਦਾ ਹੈ। ਇਹ ਚੰਗਾ ਜੀਵਨ ‘‘ਅਮਰਤਾ’’ ਵਾਲਾ ਜੀਵਨ ਹੀ ਹੈ।<sup>22</sup> ਮਸੀਹ ਨੇ ਸਾਨੂੰ ਹਮੇਸ਼ਾ ਤਕ ਰਹਿਣ ਵਾਲੀ (ਯੂਹੇਨਾ 5:24; 8:51; 2 ਕੁਰਿੰਥੀਆਂ 4:16-5:1)। ਚੰਗੀ ਅਤੇ ਭਰਪੂਰੀ ਦੀ ਜ਼ਿੰਦਗੀ (ਮੱਤੀ 5:16; ਯੂਹੇਨਾ 10:10; 13:17) ਲਈ ਸੱਦਿਆ ਹੈ। ਅਜਿਹਾ ਪ੍ਰਕਾਸ਼ ਹੁਣ ਹਿੰਮਤ ਅਤੇ ਦਿਲੇਰੀ ਦਿੰਦਾ ਹੈ ਅਤੇ ਅੱਗੇ ਚੱਲ ਕੇ ਹੋਰ ਵੀ ਵਧੀਆ ਹੋਵੇਗਾ (1 ਪਤਰਸ 1:3-9)। ਜਿਵੇਂ ਹੈਂਡਰਿਕਸਨ ਲਿਖਦਾ ਹੈ:

ਬੇਸ਼ੋਕ ਇਹ ਸਾਡ ਹੈ ਕਿ ਇੱਥੇ ਅਤੇ ਹੁਣ ਵਿਸ਼ਵਾਸ ਕਰਨ ਵਾਲੇ ਨੂੰ ਸਿਧਾਂਕ  
ਤੌਰ 'ਤੇ ਇਹ ਬੜੀ ਬਰਕਤ ਮਿਲਦੀ ਹੈ ਅਤੇ ਸੁਰਗ ਵਿਚ ਇਸ ਨਾਲੋਂ ਵੀ ਵੱਡੀ,  
ਪਰ ਜਦ ਤਕ ਮਸੀਹੀ ਫੇਰ ਪਰਗਟ ਨਹੀਂ ਹੋ ਜਾਂਦਾ ਤਦ ਤਕ ਉਹ ਇਸ ਨੂੰ ਪੂਰੀ  
ਤਰ੍ਹਾਂ ਨਹੀਂ ਪਾ ਸਕਦਾ। ਉਸ ਦਿਨ ਦੇ ਆਉਣ ਤਕ, ਸਭ ਨਿਹਚਾਵਾਨਾ ਦੇ ਸਰੀਰ  
ਨਾਸ ਅਤੇ ਮੌਤ ਦੇ ਨਿਯਮਾਂ ਦੇ ਅਧੀਨ ਹੀ ਰਹਿਣਗੇ। ਪੂਰੀ ਤਰ੍ਹਾਂ ਨਾਲ ਅਵਿਨਾਸੀ  
ਜੀਵਨ, ਨਾ ਖਤਮ ਹੋਣ ਵਾਲੀ ਮੁਕਤੀ ਅਤੇ ਨਵੀਂ ਧਰਤੀ ਵਿਚ  
ਹੀ ਮਿਲਣ ਵਾਲਾ ਹੈ। ਇਹ ਉਹ ਮੀਰਾਸ ਹੈ ਜਿਹੜੀ ਸਾਡੇ ਲਈ ਰੱਖੀ ਗਈ ਹੈ।<sup>23</sup>

ਸੰਖੇਪ ਵਿਚ ਪੌਲਸ ਤਿਮੋਥਿਊਸ ਨੂੰ ਆਖ ਰਿਹਾ ਸੀ, ‘‘ਤੂੰ ਸਿਰਫ਼ ਇਹੀ ਨਾ ਵੇਖ ਕਿ ਲੋਕ  
ਪ੍ਰਭੂ ਦੇ ਲੋਕਾਂ ਨਾਲ ਕੀ ਕਰਦੇ ਹਨ। ਇਹ ਵੇਖ ਕਿ ਪ੍ਰਭੂ ਨੇ ਆਪਣੇ ਲੋਕਾਂ ਲਈ ਕੀ ਕੀਤਾ ਹੈ।  
ਮਸੀਹ ਦੇ ਪਰਗਟ ਹੋਣ ਨਾਲ ਮਿਲਣ ਵਾਲੇ ਛਾਇਦਿਆਂ ਵੱਲ ਆਪਣਾ ਧਿਆਨ ਲਾ ਅਤੇ  
ਸਰਮਾ ਨਾ। ਆਪਣਾ ਸਿਰ ਉੱਚਾ ਰੱਖਦਿਆਂ ਪ੍ਰਭੂ ਦੇ ਅੱਗੇ ਵਧਦਾ ਜਾ! ’’

### ਸਾਡੇ ਕਾਇਮ ਰਣਿ ਨੂੰ ਮਜ਼ਬਤ ਬਣਾਉਣ ਲਈ ਇਕ ਉਦਾਹਰਣ (ਆਈਤਿ 11, 12)

ਪੌਲਸ ਨੇ ਜ਼ਿੰਦਗੀ ਭਰ ਯਿਸੂ ਵਾਂਗ ਇਕ ਮਾਪਦੰਡ ਠਹਿਰਾਉਣ ਦੀ ਇੱਛਾ ਕੀਤੀ (1 ਕੁਰਿੰਥੀਆਂ 11:1; ਯੂਹੇਨਾ 13:3-17; 1 ਪਤਰਸ 2:1-15)। ਪੌਲਸ ਵੱਲੋਂ ਦਿੱਤਾ ਗਿਆ ਕੰਮ ਤੀਹਰੀ ਜ਼ਿੰਮੇਵਾਰੀ ਸੀ, ਜਿਨ੍ਹਾਂ ਵਿੱਚੋਂ ਹਰ ਜ਼ਿੰਮੇਵਾਰੀ ਜ਼ਿਆਦਾਤਰ ਲੋਕਾਂ ਵਿਚ ਇਕ ਚੁਣੌਤੀ ਹੋਣੀ ਸੀ। ਪੌਲਸ ਇਨ੍ਹਾਂ ਤਿੰਨਾਂ ਵਿਚ ਇਕ ਬਹਾਦੁਰ ਅਤੇ ਕਾਮਯਾਬ ਸੇਵਕ ਸੀ। ਉਹ ਸੇਵਾ ਕਰਨ ਵਿਚ ਕਾਇਮ ਸੀ ਕਿਉਂਕਿ ਉਸ ਦਾ ਭਰੋਸਾ ਉਸ ਉੱਤੇ ਸੀ ਜਿਸ ਨੂੰ ਉਸ ਨੇ ਚੁਣਿਆ ਸੀ (ਗਲਾਤੀਆਂ 1:15, 16; ਰਸੂਲਾਂ ਦੇ ਕੰਮ 9:15, 16)।

ਯਕੀਨਨ ਹੀ ਸਾਨੂੰ ਪੌਲਸ ਦੀ ਚੋਣ ਵਿਚ ਅਤੇ ਉਸ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਦੇ ਨਜ਼ਰੀਏ ਦੋਹਾਂ ਵਿਚ ਪੌਲਸ ਦਾ ਚੁਣਿਆ ਜਾਣਾ ਅਹਿਮ ਲਗਦਾ ਹੈ। ਪੌਲਸ ਨੇ ਲਿਖਿਆ: ‘‘ਮੈਂ ... ਬਾਪਿਆ ਗਿਆ’’<sup>24</sup> (1:11)। ਖੁਦਾ ਨੂੰ ਪਤਾ ਸੀ ਕਿ ਪੌਲਸ ਕੀ ਕਰ ਸਕਦਾ ਹੈ। ਇਸ ਲਈ ਉਸ ਨੇ ਉਸ ਨੂੰ ‘‘ਪ੍ਰਚਾਰਕ’’ ਬਾਪਿਆ<sup>25</sup> ਬਾਰਕਲੇ ਦੀ ਸਮੀਖਿਆ ਹੈ:

ਧੁਨਾਨੀ ਭਾਸ਼ਾ ਵਿਚ *kerux* [ਪ੍ਰਚਾਰਕ] ਇਕ ਵਿਆਪਕ ਅਰਥ ਵਾਲਾ ਸ਼ਬਦ ਹੈ। ਇਸ ਦੇ ਅਰਥ ਦੀਆਂ ਤਿੰਨ ਮੁੱਖ ਗੱਲਾਂ ਸਨ ਅਤੇ ਉਨ੍ਹਾਂ ਵਿੱਚੋਂ ਹਰ ਗੱਲ ਵਿਚ ਸਾਡੇ ਮਸੀਹੀ ਫਰਜ਼ ਦਾ ਸੁਝਾਅ ਮਿਲਦਾ ਹੈ। ਕੈਰਕਸ ਉਸ ਹਰਕਾਰੇ ਨੂੰ ਆਖਿਆ ਜਾਂਦਾ ਸੀ ਜਿਹੜਾ ਰਾਜੇ ਵੱਲੋਂ ਫਰਮਾਨ ਲੈ ਕੇ ਜਾਂਦਾ ਸੀ। ਕੈਰਕਸ ਇਕ ਦੂਜੇ ਦੇ ਆਹਮੋਂ ਸਾਹਮਣੇ ਖੜ੍ਹੇ ਦੇ ਦੁਸ਼ਮਣਾਂ ਦੇ ਦੂਤ ਨੂੰ ਵੀ ਆਖਿਆ ਜਾਂਦਾ ਸੀ ਜਿਹੜਾ ਸੁਲਾਹ ਅਤੇ ਸ਼ਾਂਤੀ ਦੀਆਂ ਸਰਤਾਂ ਜਾਂ ਬੇਨਤੀ ਲੈ ਕੇ ਆਉਂਦਾ ਸੀ। ਕੈਰਕਸ ਕਿਸੇ ਗੁਲਾਮੀ ਕਰਨ ਵਾਲੇ ਜਾਂ ਵਪਾਰੀ ਵੱਲੋਂ ਖਰੀਦਣ ਦਾ ਲੋਕਾਂ ਨੂੰ ਸੱਦਾ ਦੇਣ ਲਈ ਥਾਪੇ ਗਏ ਆਦਮੀ ਲਈ ਵਰਤਿਆ ਜਾਂਦਾ ਸੀ। ਸੋ ਮਸੀਹੀ ਆਦਮੀ ਜ਼ਰੂਰ ਹੀ ਉਹ ਆਦਮੀ ਹੈ ਜਿਹੜਾ ਆਪਣੇ ਸਾਥੀ ਤਕ ਸੰਦੇਸ਼ ਲਿਆਉਂਦਾ ਹੈ; ਉਹਦੇ ਭੁਦਾ ਨਾਲ ਸੁਲਾਹ ਅਤੇ ਸ਼ਾਂਤੀ ਦਾ ਸੁਨੋਹਾ ਮਨੁੱਖਾਂ ਤਕ ਲੈ ਕੇ ਜਾਣਾ ਜ਼ਰੂਰੀ ਹੈ; ਉਹਦੇ ਲਈ ਉਹ ਆਦਮੀ ਹੋਣਾ ਜ਼ਰੂਰੀ ਹੈ ਜਿਹੜਾ ਆਪਣੇ ਸਾਥੀਆਂ ਨੂੰ ਉਨ੍ਹਾਂ ਲਈ ਭੁਦਾ ਦੀ ਉਸ ਵੱਡੀ ਪੇਸ਼ਕਸ਼ ਨੂੰ ਮੰਨ ਲੈਣ ਲਈ ਆਖਦਾ ਹੈ।<sup>26</sup>

ਚੁਸਰਾ, ਪੌਲਸ ਨੂੰ ‘‘ਰਸੂਲ’’ ਬਾਪਿਆ ਗਿਆ ਸੀ।<sup>27</sup> ‘‘Apostolos [ਅਪੋਸਟਲ] ਆਪਣੇ ਲਈ ਨਹੀਂ ਬੋਲਦਾ ਬਲਕਿ ਉਹ ਉਸ ਲਈ ਬੋਲਦਾ ਸੀ ਜਿਸ ਨੇ ਉਸ ਨੂੰ ਭੇਜਿਆ ਹੋਵੇ। ਅਪੋਸਟੋਲੋਸ ਆਪਣੇ ਹੀ ਅਧਿਕਾਰ ਨਾਲ ਨਹੀਂ ਆਉਂਦਾ ਸੀ; ਉਹ ਉਸ ਦੇ ਅਧਿਕਾਰ ਨਾਲ ਆਉਂਦਾ ਸੀ ਜਿਸ ਨੇ ਉਸ ਨੂੰ ਭੇਜਿਆ ਹੋਵੇ।’’<sup>28</sup> ਮਸੀਹ ਵੱਲੋਂ ਭੇਜਿਆ ਹੋਣ ਕਰਕੇ ਉਹ ਅਧਿਕਾਰ ਕਿੰਨਾ ਉੱਤਮ ਹੈ ਜਿਹੜਾ ਪੌਲਸ ਨੂੰ ਅਤੇ ਹੋਰ ਰਸੂਲਾਂ ਨੂੰ ਮਿਲਿਆ (ਮੱਤੀ 28: 18-20; ਲੂਕਾ 10: 16; ਅਫਸੀਆਂ 2: 19-3: 5)!

ਤੀਜਾ, ਪੌਲਸ ਨੂੰ ‘‘ਉਪਦੇਸ਼ਕ’’ ਬਾਪਿਆ ਗਿਆ ਸੀ।<sup>29</sup>

ਉਪਦੇਸ਼ਕ ਮਸੀਹ ਲਈ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ। ਲੋਕਾਂ ਅੱਗੇ ਬੇਨਤੀ ਕਰਨਾ, ਖੁਦਾ ਦੇ ਪ੍ਰੇਮ ਦਾ ਸੁਨੋਹਾ ਲੈ ਕੇ ਲੋਕਾਂ ਕੋਲ ਜਾਣਾ, ਇਵੈਂਜਲਿਸਟ ਭਾਵ ਖੁਸ਼ਬੁਧੀ ਦੇ ਪ੍ਰਚਾਰਕ ਨੂੰ ਸੌਂਪਿਆ ਗਿਆ ਕੰਮ ਹੈ। ਸਾਫ਼ ਭਾਵਨਾ ਦੇ ਪਲ ਵਿਚ, ... ਆਦਮੀ ਉਨ੍ਹਾਂ ਬੁਲਾਹਟਾਂ ਨੂੰ ਕਬੂਲ ਕਰ ਸਕਦਾ ਹੈ ਪਰ ਪੈਂਡਾ ਅਜੇ ਬਹੁਤ ਲੰਮਾ ਹੈ। ਉਸ ਨੂੰ ਇਸ ਦਾ ਅਰਥ ਸਮਝਣਾ ਜ਼ਰੂਰੀ ਹੈ। ਭਾਵ ਉਸ ਨੂੰ ਮਸੀਹੀ ਸਿੱਦਰੀ ਦੇ ਅਨੁਸਾਸਨ ਨੂੰ ਸਮਝਣਾ ਪਵੇਗਾ। ਬੀ ਤਾਂ ਬੀਜ ਦਿੱਤਾ ਗਿਆ ਹੈ ਪਰ ਉਸ ਦੇ ਵਧਣ ਦੀ ਲੰਮੀ ਅਤੇ ਮਧਮ ਪ੍ਰਕਿਵਾ ਅਜੇ ਬਾਕੀ ਹੈ। ਨੀਂਹ ਤਾਂ ਰੱਖ ਦਿੱਤੀ ਗਈ ਹੈ, ਪਰ ਮਸੀਹੀ ਜੀਵਨ ਦੀ ਕੰਧ ਖੜੀ ਹੋਣੀ ਅਜੇ ਬਾਕੀ ਹੈ। ਦਿੰਜੀਲ ਦੇ ਪ੍ਰਚਾਰ ਦੀ ਅੱਗ ਮਸੀਹੀ ਸਿੱਖਿਆ ਦੇ ਲਗਾਤਾਰ ਦੇਣ ਨਾਲ ਹੀ ਬਲ ਸਕਦੀ ਹੈ।<sup>30</sup>

ਇਸ ਤਰ੍ਹਾਂ ਪਰਿਭਾਸ਼ਾ ਤੋਂ ‘‘ਪ੍ਰਚਾਰਕ’’ ਲੋਕਾਂ ਦਾ ਧਿਆਨ ਬਿੱਚਣ ਵਾਲਾ ਹੈ, ‘‘ਰਸੂਲ’’ ਅਧਿਕਾਰ ਨਾਲ ਮਨੁੱਖ ਜਾਤੀ ਲਈ ਸੁਰਗ ਦਾ ਸੁਨੋਹਾ ਲਿਆਉਂਦਾ ਹੈ ਅਤੇ ‘‘ਉਪਦੇਸ਼ਕ’’ ਉਨ੍ਹਾਂ ਦੀ ਤਰੱਕੀ ਲਈ ਖਾਸ ਗੱਲਾਂ ਦੱਸਦਾ ਹੈ। ਪੌਲਸ ਨੇ ਇਨ੍ਹਾਂ ਸਭ ਅਹਿਮ ਸੇਵਾਵਾਂ ਵਿਚ ਕੰਮ ਕੀਤਾ। ਪੌਲਸ ਨੂੰ ਇਹ ਤਿੰਨੇ ਖਾਸ ਕੰਮ ਸੌਂਪੇ ਗਏ ਸਨ, ਪਰ ਦਿੰਜੀਲ ਦੇ ਪ੍ਰਚਾਰਕ ਹੋਣਾ ਅਤੇ ਉਪਦੇਸ਼ਕ ਦੇ ਦੋਵੇ ਕੰਮ ਕਰਨੇ ਜ਼ਰੂਰੀ ਹਨ (ਵੇਖੋ 2 ਤਿਮੋਖਿਉਸ 4: 1-5; 2: 2; ਤੀਤੁਸ 1: 5; 2: 15)।

ਪੌਲਸ ਦੁੱਖ ਝੱਲਣ ਵਾਲਾ ਸੇਵਕ ਸੀ (1: 12)। ਉਹ ਕਿਸੇ ਹੀਣ ਭਾਵਨਾ ਕਰਕੇ ‘ਸਜ਼ਾ ਪਾਉਣ ਲਈ ਭੁੱਖਾ’ ਨਹੀਂ ਸੀ ਬਲਕਿ ਉਸ ਨੇ ਪਤਰਸ ਅਤੇ ਮਸੀਹ ਵਾਂਗ ਸੇਵਾ ਕੀਤੀ (1 ਪਤਰਸ 3: 15-18)। ਉਸ ਦੀ ਭੂਮਿਕਾ ਨਾ ਤਾਂ ਗੈਰ ਜ਼ਿੰਮੇਵਾਰੀ ਵਾਲੀ ਸੀ ਅਤੇ ਨਾ ਹੀ ਲਾਜ਼ਮੀ (ਵੇਖੋ 2 ਭੁਰਿਬੀਆਂ 4: 16-5: 10)। ਪੌਲਸ ਨੂੰ ਪਤਾ ਸੀ ਕਿ ਉਸ ਦੇ ਦੁੱਖ ਝੱਲਣ ਦਾ ਕੋਈ ‘ਕਾਰਣ’ ਸੀ<sup>31</sup> ਸੰਦਰਭ ਤੋਂ ਇਸ ਗੱਲ ਦੀ ਤਸਦੀਕ ਹੋ ਜਾਂਦੀ ਹੈ ਕਿ ਪੌਲਸ ਆਪਣੇ ਦੁੱਖ ਝੱਲਣ ਨੂੰ ਨਿਆਂਸੰਗਤ ਮੰਨਦਾ ਸੀ। ਉਹ ਜਾਣਦਾ ਸੀ ਕਿ ਜੇ ਕਲੀਸੀਆ ਨੂੰ ਵਧਾਉਣਾ ਅਤੇ ਇੰਜੀਲ ਨੂੰ ਪੂਰੀ ਦੁਨੀਆਂ ਵਿਚ ਪਹੁੰਚਾਉਣਾ ਹੈ ਤਾਂ ਇਹ ਹੀ ਉਹ ਰਾਹ ਹੈ ਜਿਸ ਵਿੱਚੋਂ ਦੀ ਲੰਘਣਾ ਹੀ ਪਵੇਗਾ (ਵੇਖੋ ਭੁਲ੍ਹਸੀਆਂ 1: 23-29)।

ਇਸ ‘‘ਕਾਰਣ’’ ਲਈ ਦੁੱਖ ਝੱਲਣ ਤੇ, ਪੌਲਸ ਨੇ ਲਿਖਿਆ ਕਿ ‘‘ਮੈਂ ਸ਼ਰਮਾਉਂਦਾ ਨਹੀਂ।’’ ਇਕ ਵਾਰ ਫੇਰ ਸਾਡਾ ਸਾਹਮਣਾ ਦੁੱਖ ਅਤੇ ਸ਼ਰਮ ਨਾਲ ਹੁੰਦਾ ਹੈ (ਵੇਖੋ ਆਇਤ 8)। ਦੁੱਖ ਅਤੇ ਸ਼ਰਮ ਇਕੱਠੇ ਆ ਸਕਦੇ ਹਨ, ਪਰ ਜਦ ਉਹ ਮਸੀਹ ਦੇ ਕੰਮ ਲਈ ਹੋਣ ਤਾਂ ਪੌਲਸ ਉਨ੍ਹਾਂ ਤੋਂ ਸ਼ਰਮਾਇਆ ਨਹੀਂ। ਕੀ ਤੁਸੀਂ ਮਸੀਹ ਦੇ ਮਕਸਦ ਲਈ ਅਜ਼ਸਾਇਸ਼ ਵਿਚ ਪੈਣ ਤੇ ਕਦੇ ਸ਼ਰਮਾਏ ਜਾਂ ਖਾਮੋਸ਼ ਰਹੇ ਹੋ?

ਟਿੱਪਣੀਆਂ 147 ਵਿਚ ‘‘ਸ਼ਰਮਾਉਣਾ’’ ਲਈ ਭੁਰਿਬਾਜ਼ਾ ਬਾਈਬਲ ਵਿਚ ਤਿੰਨ ਉਨ੍ਹਾਂ ਖੇਤਰਾਂ ਦਾ ਜ਼ਿਕਰ ਕਰਦੀ ਹੈ ਜਿਨ੍ਹਾਂ ਵਿਚ ਅਸੀਂ (1) ਕਿਸੇ ਭਾਈ ਜਾਂ ਭੈਣ ਤੋਂ, (2) ਵਚਨ ਜਾਂ ਇੰਜੀਲ ਤੋਂ, (3) ਪ੍ਰਭੂ ਦੀ ਗਵਾਹੀ ਤੋਂ ਜਾਂ ਉਹਦੇ ਲਈ, (4) ਮਸੀਹੀਅਤ ਵੱਲੋਂ ਸਾਡੇ ਲਈ ਠਿੱਹਿਰਾਏ ਜੀਣ ਦੇ ਢੰਗ ਤੋਂ (ਵੇਖੋ ਇਬਰਾਨੀਆਂ 10: 32-36) ਸ਼ਰਮ ਸਕਦੇ ਹਾਂ। ਅਜਿਹੇ ਹਾਲਾਤ ਨੂੰ ਬਰਦਾਸ਼ਤ ਕਰਨ ਵਾਲੇ ਮਸੀਹੀ ਲੋਕਾਂ ਨੂੰ ‘‘ਜਨਾਨੜੇ’’ ਨਹੀਂ ਆਖਿਆ ਜਾ ਸਕਦਾ। ਇਹ ਚੁਣੌਤੀਆਂ ਹਕੀਕਤ ਹਨ ਅਤੇ ਕਮਜ਼ੋਰ ਦਿਲ ਵਾਲੇ ਇਨ੍ਹਾਂ ਨੂੰ ਸਹਾਰ ਨਹੀਂ ਸਕਦੇ (ਵੇਖੋ 1 ਭੁਰਿਬੀਆਂ 16: 13, 14; ਅਛਸੀਆਂ 6: 10-18)।

ਪੌਲਸ ਵੱਲੋਂ ਸ਼ਰਮ ਨੂੰ ਕਬੂਲ ਕਰਨ ਦੀ ਗੱਲ ਪੂਰੀ ਤਰ੍ਹਾਂ ਨਾਲ ਨਿਆਂਸੰਗਤ ਸੀ ਜਿਸ ਦਾ ਕਾਰਣ ਖੁਦਾ ਵਿਚ ਭਰੋਸਾ ਸੀ!

## ਸਾਡੇ ਕਾਇਮ ਰਹਿਣ ਨੂੰ ਉਕਸਾਉਣ ਦਾ ਜ਼ਰੀਆ (ਆਇਤ 12)

ਪੌਲਸ ਦੀ ਗਵਾਹੀ ਇਹ ਕਹਿੰਦਿਆਂ ਜਾਰੀ ਰਹਿੰਦੀ ਹੈ ਕਿ ‘‘ਇਸੇ ਕਰਕੇ ਮੈਂ ਇਹ ਦੁੱਖ ਵੀ ਝੱਲਦਾ ਹਾਂ ਪਰ ਮੈਂ ਸ਼ਰਮਾਉਂਦਾ ਨਹੀਂ ਕਿਉਂ ਜੋ ਮੈਂ ਉਹ ਨੂੰ ਜਾਣਦਾ ਹਾਂ ਜਿਸਦੀ ਮੈਂ ਪਰਤੀਤ ਕੀਤੀ ਹੈ ਅਤੇ ਮੈਨੂੰ ਵਿਸ਼ਵਾਸ ਹੈ ਭਈ ਉਹ ਮੇਰੀ ਅਮਾਨਤ ਦੀ ਉਸ ਦਿਨ ਤੀਕ ਰਖਵਾਲੀ ਕਰ ਸਕਦਾ ਹੈ’’ (1: 12)।

ਖੁਦਾ ਅੱਗੇ ਸਮਰਪਣ ਅਣਜਾਣਪੁਣੇ ਵਿਚ ਨਹੀਂ ਹੁੰਦਾ। ਪੌਲਸ ਲਿਖਦਾ ਹੈ, ‘‘ਮੈਂ ਉਸ ਨੂੰ ਜਾਣਦਾ ਹਾਂ।’’<sup>32</sup> ਗਿਆਨ ਜਾਂ ਜਾਣਨ ਤੇ ਜ਼ੋਰ ਦੇਣ ਲਈ ਇਸ ਯੂਨਾਨੀ ਸ਼ਬਦ ਨਾਲੋਂ ਠੋਸ ਸ਼ਬਦ ਨਹੀਂ ਹੈ! ਪੌਲਸ ਨੇ ਪ੍ਰਭੂ ਨੂੰ ਜਾਣਨ (ਅਤੇ ਭਰੋਸਾ ਰੱਖਣ) ਦੇ ਤਿੰਨ ਚਰਣਾਂ ਵੱਲ ਵੇਖਿਆ:

1. ‘‘ਮੈਂ ਉਹਨੂੰ ਜਾਣਦਾ ਹਾਂ ਜਿਹਦੀ ਮੈਂ ਪਰਤੀਤ ਕੀਤੀ।’’<sup>33</sup> ਪੌਲਸ ਦੀ ਜ਼ਿੰਦਗੀ ਇਸ ਤੱਥ ਦਾ ਕਿ ਬਾਈਬਲ ਦਾ ਵਿਸ਼ਵਾਸ ਭਾਵ ਖੁਦਾ ਵੱਲੋਂ ਕਬੂਲ ਵਿਸ਼ਵਾਸ ਸਿਰਫ ਮਸੀਹ

ਵਿਚ ਭਰੋਸਾ ਹੀ ਨਹੀਂ ਬਲਕਿ ਹੁਕਮ ਮੰਨਣ ਨਾਲ ਵੀ ਜੁਝਿਆ ਹੈ, ਇਕ ਜਿਊਂਦਾ ਪ੍ਰਦਰਸ਼ਨ ਸੀ! ਪੌਲਸ ਦੇ ਭਰੋਸੇ ਨਾਲ ਇਸ ਨੂੰ ਤਕਲੀਫ਼ ਨਾਲ ਜੋੜਨ ਦਾ ਮਤਲਬ ਹੁਕਮ ਮੰਨਣਾ ਵੀ ਸੀ (ਵੱਖੋਂ ਡਿਲਿੱਪੀਆਂ 3: 7-11)। ਜਿਨ੍ਹਾਂ ਬਹੁਤਾ ਵਿਸ਼ਵਾਸ ਹੋਵੇਗਾ ਉਨ੍ਹੀਂ ਹੀ ਖੁਦਾ ਅਤੇ ਸੱਚਾਈ ਵਿਚ ਆਸਥਾ ਹੋਵੇਗੀ।

2. ‘ਮੈਨੂੰ ਵਿਸ਼ਵਾਸ ਹੈ।’ 1: 5 ਵਿਚ ਕੀਤੀ ਗਈ ਚਰਚਾ ਉੱਤੇ ਵਿਚਾਰ ਕਰੋ ਜਿਸ ਲਈ ਪੌਲਸ ਨੇ ਤਿਮੋਖਿਉਸ ਦੇ ਨਿਸ਼ਕਪਟ ਵਿਸ਼ਵਾਸ ਵਿਚ ਆਪਣੇ ਪੂਰੀ ਭਰੋਸੇ ਨਾਲ ਮਿਲਦੇ ਜ਼ਲਦੇ ਵਾਕ ਅੰਸਥ ਦੀ ਵਰਤੋਂ ਕੀਤੀ। ਇੱਥੋਂ ਪੌਲਸ ਆਪਣੇ ਹੀ ਵਿਸ਼ਵਾਸ ਦੀ ਚਮਕ ਨੂੰ ਤਿਮੋਖਿਉਸ ਉੱਤੇ ਜ਼ੋਰ ਦੇ ਰਿਹਾ ਲਗਦਾ ਹੈ।

3. ਮਸੀਹ ਵਿਚ ਭਰੋਸੇ ਕਰਕੇ ਹੀ ਪੌਲਸ ਨੂੰ ਆਪਣੇ ਮੁਕਤੀ ਦਾਤੇ ਨੂੰ ਕੁਝ ‘‘ਦੇਣਾ’’ ਪਿਆ ਸੀ। ਮੂਲ ਭਾਸ਼ਾ ਯੂਨਾਨੀ ਵਿਚ ਕਿਹਾ ਗਿਆ ਹੈ ਕਿ ਪ੍ਰਭੂ ‘‘ਮੇਰੀ ਅਮਾਨਤ ਦੀ ਰਖਵਾਲੀ ਕਰਨ’’ ਦੇ ਯੋਗ ਹੈ ਇਸ ਇਜ਼ਹਾਰ ਨਾਲ ਜੋੜੇ ਵਿਚਾਰਾਂ ਨੂੰ ਰੌਨਲਡ ਵਾਰਡ ਵੱਲੋਂ ਵਧੀਆ ਢੰਗ ਨਾਲ ਸੰਬੰਧ ਕੀਤਾ ਗਿਆ ਹੈ:

ਕੁਝ ਵਿਦਵਾਨ ਇਸ ਅਮਾਨਤ ਨੂੰ ਇੰਜੀਲ ਮੰਨਦੇ ਹਨ (ਤੁਲਨਾ ਆਇਤ 14) ਦੂਜੇ  
ਇਸ ਨੂੰ ਮੁਦ ਪੌਲਸ ਦਾ ਆਪਣੀ ਜਾਨ ਲਈ ਇਕ ਸੰਕੇਤ ਮੰਨਦੇ ਹਨ। ਬਾਅਦ  
ਵਾਲਾ ਵਿਚਾਰ ਅਖੀਰਲੇ ਦਿਨ ਦੇ ਵਿਚਾਰ ਅਤੇ ਵਿਸ਼ਵਾਸ ਜਾਂ ਭਰੋਸੇ ਦੇ ਵਿਚਾਰ  
ਨਾਲ ਬਹੁਤਾ ਮੇਲ ਖਾਂਦਾ ਹੈ, ਖਾਸ ਕਰਕੇ ਜੋ ਵਿਸ਼ਵਾਸ ਦਾ ਅਰਥ ਮਸੀਹ ਵਿਚ  
ਭਰੋਸਾ ਰੱਖਣਾ ਹੋਏ। ‘‘ਅਮਾਨਤ’’ ਅਤੇ ‘‘ਵਿਸ਼ਵਾਸ’’ ਦਾ ਸਬੰਧ 1 ਪਤਰਸ  
4: 19 ਵਿਚ ਵੇਖਿਆ ਜਾ ਸਕਦਾ ਹੈ, ‘‘... ਉਹ ਸੁਭ ਕਰਮ ਕਰਦੇ ਹੋਏ  
ਆਪਣੀਆਂ ਜਾਨਾਂ ਨੂੰ ਉਸ ਵਫ਼ਾਦਾਰ (ਭਰੋਸੇਯੋਗ) ਰਚਣਹਾਰੇ ਨੂੰ ਸੌਂਪ ਦੇਣ।’’  
ਪੌਲਸ ਨੇ ਆਪ ਰਸੂਲਾਂ ਦੇ ਕੰਮ 20: 32 ਵਿਚ ਉਸੇ ਕ੍ਰਿਆ ਦੀ ਵਰਤੋਂ ਕੀਤੀ  
(ਜੋ ਨਾਉਂ ਰੂਪ ‘‘ਅਮਾਨਤ’’ ਨਾਲ ਮਿਲਦੀ ਜੁਲਦੀ ਹੈ), ਮੂਲ ਵਿਚ ‘‘ਹੁਣ ਮੈਂ  
ਤੈਨੂੰ ਖੁਦਾ ਦੇ ਕੋਲ ਰੱਖਦਾ ਹਾਂ। ...’’ ਬੈਂਗਲ ਨੇ ਇਸ ਵਿਸ਼ੇ ਤੇ ਠੀਕ ਹੀ ਨਿਰੋਝ  
ਕੱਢਿਆ ਸੀ: ‘‘ਵਿਦਾਈ ਵੇਲੇ ਪੌਲਸ ਕੋਲ ਦੋ ਹੀ ਅਮਾਨਤਾਂ ਸਨ, ਉਨ੍ਹਾਂ ਵਿੱਚੋਂ  
ਇਕ ਤਾਂ ਪ੍ਰਭੂ ਲਈ ਸੀ ਅਤੇ ਦੂਜੀ ਤਿਮੋਖਿਉਸ ਲਈ ਸੀ।’’ ਇਸ ਕਰਕੇ ਦੁੱਖ  
ਸਹਿਣ ਵਾਲੇ ਰਸੂਲ ਲਈ ਕੋਈ ਸ਼ਰਮ ਨਹੀਂ ਹੋਈ ਅਤੇ ਵਿਸ਼ਵਾਸ ਦਾ ਅਰਥ ਹੀ  
ਪੁਖਤਾ ਹੋਇਆ ਸੀ। ਧਿਆਨ ਦਿਓ ਕਿ ਪੌਲਸ ਆਪਣੀ ਜੇਲ੍ਹ ਵਿੱਚੋਂ ਵਿਚਾਰ  
ਕਰਦਿਆਂ ਆਇਤ 8 ਵਿਚ ‘‘ਨਾ ਸ਼ਰਮਾਵੀਂ’’ ਤੋਂ ਸ਼ੁਰੂ ਕਰਦਾ ਹੈ, ਪਰ ਆਇਤ  
9 ਵਿਚ ਉਹ ਖੁਦਾ ਦੀ ਸਮਰੱਥਾ ਅਤੇ ਕਿਰਪਾ ਉੱਤੇ ਵਿਚਾਰ ਕਰਦਿਆਂ ਨੱਸ ਪੈਂਦਾ  
ਹੈ ਅਤੇ ਛੇਤੀ ਹੀ ਉਕਾਬਾਂ ਵਾਂਗ ਪਹਾੜਾਂ ਉੱਤੇ ਚੜ੍ਹ ਜਾਂਦਾ ਹੈ (ਤੁਲਨਾ ਯਸਾਯਾਹ  
40: 31)। ਅਜਿਹੀ ਪ੍ਰੇਰਣਾ ਨਾਲ ਉਸ ਨੂੰ ਸ਼ਰਮ ਦਾ ਕੋਈ ਨਾਅ ਨਹੀਂ ਸੀ।  
ਤਿਮੋਖਿਉਸ ਲਈ ਵੀ ਅਜਿਹਾ ਹੀ ਹੋਵੇਗਾ।<sup>34</sup>

ਪੌਲਸ ਨੇ ਹੁਣੇ ਹੁਣੇ ਐਲਾਨ ਕੀਤਾ ਸੀ ਕਿ ਮਸੀਹ ਨੇ ਅਵਿਨਾਸ ਨੂੰ ਪ੍ਰਕਾਸ਼ ਕਰ ਦਿੱਤਾ ਹੈ (1: 10)। ਯਕੀਨ ਨਾਲ ਉਹ ਇਸ ਗੱਲ ਦੀ ਤਸਦੀਕ ਕਰ ਰਿਹਾ ਸੀ ਕਿ ‘‘ਮੈਂ ਉਸ ਨੂੰ  
ਜਾਣਦਾ ਹਾਂ। ਮੈਂ ਉਸ ਉੱਤੇ ਵਿਸ਼ਵਾਸ ਕੀਤਾ ਹੈ। ਮੈਨੂੰ ਪੂਰਾ ਭਰੋਸਾ ਹੈ। ਇਸ ਕਰਕੇ ਮੈਂ ਆਪਣੇ  
ਆਪ ਨੂੰ ਉਸ ਦੇ ਕੰਮ ਅੱਗੇ ਸੌਂਪ ਦਿੱਤਾ ਹੈ।’’ ਮੌਤ ਦੇ ਨੇੜੇ ਕੈਦ ਤੋਂ ਅਜਿਹੀਆਂ ਠੋਸ

ਟਿੱਪਣੀਆਂ ਸਾਨੂੰ ਕਾਇਮ ਰੱਖਣ ਲਈ ਦਲੇਰ ਕਰਨ ਵਾਲੀਆਂ ਹੋਣੀਆਂ ਚਾਹੀਦੀਆਂ ਹਨ।

## ਆਪਣੇ ਕਾਇਮ ਰਹਿਣ ਦਾ ਸਾਰ ਪੇਸ਼ ਕਰਨ ਦਾ ਹੁਕਮ (ਆਇਤਾਂ 13, 14)

ਪੌਲਸ ਵੱਲੋਂ ਤਿਮੋਥਿਊਸ ਨੂੰ ਦਿੱਤੇ ਹੁਕਮ ਅਤੇ ਜੋਰ ਨਾਲ ਸਾਫ਼ ਹੈ ਕਿ ਉਸ ਨੂੰ ਰਸੂਲ ਹੋਣ ਦਾ ਹੱਕ ਮਿਲਿਆ ਸੀ। ਉਸ ਨੇ ਕਿਹਾ, ‘‘ਤੂੰ ਉਨ੍ਹਾਂ ਖਰੀਆਂ ਗੱਲਾਂ ਦੇ ਨਮੂਨੇ ਨੂੰ ਜਿਹੜੀਆਂ ਤੈਂ ਮੈਥੋਂ ਸੁਣੀਆਂ ਉਸ ਨਿਹਚਾ ਅਤੇ ਪ੍ਰੇਮ ਨਾਲ ਜੋ ਮਸੀਹ ਯਿਸੂ ਵਿਚ ਹੈ, ਫੜੀ ਰੱਖੀਂ। ਪਵਿੱਤਰ ਆਤਮਾ ਦੇ ਦੁਆਰਾ ਜੋ ਸਾਡੇ ਵਿਚ ਵੱਸਦਾ ਹੈ ਉਸ ਭਲੀ ਅਮਾਨਤ ਦੀ ਰੱਖਵਾਲੀ ਕਰ’’ (1:13, 14)।

ਇਸ ਹੁਕਮ ਦਾ ਪਹਿਲਾ ਭਾਗ ਹੈ ‘‘ਲੱਗਾ ਰਹਿ।’’ ਉਸ ਨੇ ਆਖਿਆ, ‘‘ਖਰੀਆਂ ਗੱਲਾਂ ਦੇ ਨਮੂਨੇ ਨੂੰ’’<sup>35</sup> ਮੰਨੀ। ਜਿਸ ਗੱਲ ਨੂੰ ਪੌਲਸ ਮਜ਼ਬੂਤੀ ਨਾਲ ਆਖ ਰਿਹਾ ਸੀ ਉਹ ਇਕ ‘‘ਜ਼ਰੂਰੀ ਗੱਲ’’ ਹੈ। ਪੌਲਸ ਸਿਰਫ਼ ਤਿਮੋਥਿਊਸ (ਜਾਂ ਕਿਸੇ ਵੀ ਪ੍ਰਚਾਰਕ) ਨੂੰ ਹੀ ਜੋਰ ਨਹੀਂ ਦੇ ਰਿਹਾ ਸੀ, ਬਲਕਿ ਉਸ ਨੇ ਅੱਗੇ ਹੋਰ ਸਾਫ਼ ਕੀਤਾ ਕਿ ਤਿਮੋਥਿਊਸ ਨੂੰ ਉਸ ਦਾ ਹੁਕਮ ਕਿਵੇਂ ਮੰਨਣਾ ਚਾਹੀਦਾ ਹੈ।

ਨਿਹਚਾ ਵਿਚ	-	ਉਸ ਹੁਕਮ ਨੂੰ ਮੰਨਣ ਦੀ ਸਮਰੱਥਾ (1 ਯੂਹੀਨਾ 5:4)
ਪ੍ਰੇਮ ਵਿਚ	-	ਉਹ ਮਨ ਜਿਸ ਵਿਚ ਉਸ ਹੁਕਮ ਨੂੰ ਪੂਰਾ ਕੀਤਾ ਜਾਣਾ ਸੀ (1 ਕੁਰਿੰਧੀਆਂ 13:4-8)
ਮਸੀਹ ਵਿਚ	-	ਜਿਹੜਾ ਉਸ ਹੁਕਮ ਦਾ ਦੇਣ ਵਾਲਾ ਹੈ (ਫਿਲਿਪੀਆਂ 4:13; ਰੋਮੀਆਂ 8:35-39)

ਹੁਕਮ ਦਾ ਦੂਜਾ ਭਾਗ ਵਸੀਲੇ ਨੂੰ ਰੱਖਣਾ ਹੈ ਜਿਹੜਾ ਉਸ ਦੌੜ ਨੂੰ ਚਲਾਉਂਦਾ ਹੈ (1:14)।

ਪੌਲਸ ਨੇ ‘‘ਅਮਾਨਤ’’ (ਕੁਝ ਸੌਂਪਿਆ ਗਿਆ) ਲਈ ਯੂਨਾਨੀ ਸ਼ਬਦ ਦੀ ਵਰਤੋਂ ਕੀਤੀ, ਇਸ ਵਾਰ ਉਸ ਨੇ ‘‘ਭਲੀ ਅਮਾਨਤ’’<sup>36</sup> ਕਿਹਾ ਇੱਥੋਂ ਉਹ ਇਕ ਸਿਪਾਹੀ ਵਰਗਾ ਲੱਗਾ ਜਿਹੜਾ ਤਿਮੋਥਿਊਸ ਨੂੰ, ਉਸ ਨੂੰ ਅਤੇ (ਸਾਨੂੰ) ਸੌਂਪੇ ਗਏ ਖਜਾਨੇ ਦੀ ‘‘ਹਿਫਾਜ਼ਤ’’ ਕਰਨ ਲਈ ਖਬਰਦਾਰ ਰਹਿਣ ਦਾ ਹੁਕਮ ਦੇ ਰਿਹਾ ਸੀ।<sup>37</sup> ਇਹ ਰੱਖਵਾਲੀ ‘‘ਪਵਿੱਤਰ ਆਤਮਾ ਦੇ ਰਾਹੀਂ ਜੋ ਸਾਡੇ ਵਿਚ ਵੱਸਦਾ ਹੈ’’ ਹੁੰਦੀ ਹੈ। ਹੈਂਡਰਿਕਸਨ ਨੇ ਇਹ ਵਿਆਖਿਅਤ ਦਿੱਤੀ:

ਤਿਮੋਥਿਊਸ ਨੂੰ ਇਸ ਅਮਾਨਤ ਦੀ ਹਰ ਵੇਲੇ ਰੱਖਵਾਲੀ ਕਰਨ ਦਾ ਸੁਝਾਅ ਦਿੱਤਾ ਜਾਂਦਾ ਹੈ। ਉਸ ਨੂੰ ਹਰ ਹਮਲੇ ਤੋਂ ਇਸ ਨੂੰ ਬਚਾਉਣਾ ਜ਼ਰੂਰੀ ਹੈ ਅਤੇ ਇਸ ਵਿਚ ਬੋਝੇ ਜਿਹੇ ਵੀ ਬਦਲਾਅ ਜਾਂ ਸੁਧਾਰ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।

ਦੁਸ਼ਮਣ ਤਾਕਤਵਰ ਹੈ ਅਤੇ ਤਿਮੋਥਿਊਸ ਕਮਜ਼ੋਰ, ਇਸ ਕਰਕੇ ਪੌਲਸ ਨੇ ਬੜੀ ਸਿਆਣਪ ਨਾਲ ਇਹ ਵਿਚਾਰ ਜੋੜਿਆ ਕਿ ਇਹ ਰੱਖਵਾਲੀ ਬਿਨਾਂ ‘‘ਪਵਿੱਤਰ

ਆਤਮਾ ਦੇ ਰਾਹੀਂ ਜੋ ਸਾਡੇ ਵਿਚ' ਭਾਵ ਪੌਲਸ ਵਿਚ, ਤਿਮੋਖਿਊਸ ਵਿਚ ਅਤੇ ਵਿਸ਼ਵਾਸ ਕਰਨ ਵਾਲੇ ਹਰ ਕਿਸੇ ਵਿਚ 'ਵੱਸਿਆ ਹੋਇਆ ਹੈ' ਨਹੀਂ ਹੋ ਸਕਦਾ (ਰੋਮੀਆਂ 8: 11) <sup>38</sup>

ਆਤਮਾ ਦੀਆਂ ਸਿੱਖਿਆਵਾਂ ਭਾਵ ਵਚਨ ਦੀ ਗੱਲ ਨੂੰ ਮੰਨ ਕੇ ਅਸੀਂ ਉਸ ਆਤਮਾ ਦੇ ਰਾਹੀਂ ਜਿਹੜਾ ਸਾਡੇ ਵਿਚ ਵੱਸਿਆ ਹੋਇਆ ਹੈ ਉਸ ਬਜ਼ਾਰੇ ਦੀ ਰਖਵਾਲੀ ਕਰ ਰਹੇ ਹਾਂ। ਆਤਮਾ ਦੇ ਵਾਸ ਦਾ ਇਨਕਾਰ ਕਰਨ ਦਾ ਮਤਲਬ ਮਸੀਹੀ ਆਦਮੀ ਦੇ ਸੱਚਾਈ ਦੀ ਰਾਖੀ ਕਰਨ ਵਾਲੇ ਸਾਧਨਾਂ ਨੂੰ ਕੱਢਣਾ ਹੈ। ਸ਼ੈਤਾਨ ਤਾਂ ਚਾਹੇਗਾ ਕਿ ਅਸੀਂ ਉਨ੍ਹਾਂ ਸਾਧਨਾਂ ਦਾ ਇਨਕਾਰ ਕਰੀਏ ਜਿਨ੍ਹਾਂ ਦੇ ਰਾਹੀਂ ਅਸੀਂ ਹੁਕਮ ਪ੍ਰਤੀ ਵਫ਼ਾਦਾਰ ਰਹਿ ਸਕਦੇ ਹਾਂ ਅਤੇ ਜਿਨ੍ਹਾਂ ਨਾਲ ਸੱਚਾਈ, ਪਿਵਿਤਰਤਾ ਅਤੇ ਸਮਰੱਥਾ ਨਾਲ ਸਾਨੂੰ ਸੌਂਪੀ ਗਈ ਹੈ। ਖੁਦਾ ਦਾ ਵਚਨ ਤਾਂ ਬਣਿਆ ਰਹੇਗਾ, ਭਾਵੇਂ ਅਕਾਸ਼ ਅਤੇ ਧਰਤੀ ਕਿਉਂ ਨਾ ਟਲ ਜਾਣ (ਮੱਤੀ 24: 35)। ਪਰ ਉਹਦੇ ਬਹੁਕੀਮਤੀ ਵਚਨ ਮਿੱਟੀ ਦੇ ਭਾਂਡਿਆਂ ਵਿਚ ਰੱਖੇ ਗਏ ਹਨ (2 ਕੁਰੰਬੀਆਂ 4: 2-6) ਅਤੇ ਉਸ ਅਮਾਨਤ ਦੀ ਜਿਹੜੀ ਪੌਲਸ ਨੇ ਸਾਨੂੰ ਸੌਂਪੀ ਹੈ, ਰਖਵਾਲੀ ਕਰਨ ਦੀ ਜ਼ਿੰਮੇਵਾਰੀ ਸਾਡੀ ਹੈ।

#### **ਪਾਠ 4: ਕਾਇਮ ਰਹਿਣ ਨਾਲ ਜੁੜੀ ਪਸੰਦ (1:15-18)**

ਤਿਮੋਖਿਊਸ ਨੂੰ ਪੌਲਸ ਵੱਲੋਂ ਜਿਤਾਵਨੀ ਦਿੱਤੀ ਗਈ ਸੀ ਕਿ ਉਹ ਆਪਣੇ ਸਾਹਮਣੇ ਇਕ ਪਸੰਦ ਰੱਖੇ। ਮਸੀਹੀਅਤ ਚੌਰਸ, ਪੱਧਰਾ ਖੇਤ ਨਹੀਂ ਬਲਕਿ ਢਾਲਣਾ ਤਲ ਹੈ। ਅਸੀਂ ਜਾਂ ਤਾਂ ਇਕ ਮੌਕੇ ਨੂੰ ਬੇਸ਼ਕੀਮਤੀ ਸਮਝ ਕੇ ਉੱਪਰ ਵੱਲ ਨੂੰ ਚੜ੍ਹ ਸਕਦੇ ਹਾਂ ਜਾਂ ਸਜ਼ਾ ਪਾਉਣ ਲਈ ਵਾਪਸ ਹੋਣਾਂ ਵੱਲ ਨੂੰ ਰਿੜ੍ਹ ਸਕਦੇ ਹਾਂ (ਵੇਖੋ ਅਫਸੀਆਂ 5: 15-17)।

#### **ਨਿਹਰਾਹੀਣ ਪੈਰੋਕਾਰ (ਆਇਤ 15)**

ਆਇਤ 15 ਚੌੜੇ ਰਾਹ ਦੀ ਤਸਵੀਰ ਵਿਖਾਉਣ ਵਾਲੀ ਹੋਣੀ ਚਾਹੀਦੀ ਹੈ ਜਿਸ ਬਾਰੇ ਯਿਸੂ ਨੇ ਮੱਤੀ 7: 13, 14 ਵਿਚ ਦੱਸਿਆ ਸੀ। ਪੌਲਸ ਨੇ ਆਖਿਆ, 'ਤੂੰ ਇਹ ਜਾਣਦਾ ਹੈਂ ਭਈ ਸਭ ਜਿਹੜੇ ਅਸੀਆ ਵਿਚ ਹਨ ... ਮੈਥੋਂ ਫਿਰ ਰਾਏ <sup>39</sup>' ਉਨ੍ਹਾਂ ਵਿੱਚੋਂ ਦੋਹਾਂ ਦਾ ਨਾਂ ਛਾਗਿਲਸ ਅਤੇ ਹਰਮੁਗਨੇਸ ਦੱਸਿਆ ਗਿਆ ਹੈ। ਨਵੇਂ ਨੇਮ ਵਿਚ ਉਨ੍ਹਾਂ ਦੇ ਨਾਂ ਦਾ ਜ਼ਿਕਰ ਸਿਰਫ਼ ਇੱਥੇ ਹੀ ਮਿਲਦਾ ਹੈ। ਰਸੂਲਾਂ ਦੀ ਸਿੱਖਿਆ ਨੂੰ ਛੱਡ ਦੇਣ ਵਾਲੇ ਲੋਕ ਉਨ੍ਹਾਂ ਦਾ ਹੀ ਵਿਰਸਾ ਹਨ। ਇਸ ਤਰ੍ਹਾਂ ਉਹ ਯਹੂਦਾ ਇਸਕਰਯੋਤੀ ਵਾਲੀ ਲਾਈਨ ਵਿਚ ਖੜ੍ਹ ਹੋ ਜਾਂਦੇ ਹਨ ਜਿਨ੍ਹਾਂ ਨੇ ਸ਼ੁਰੂਆਤ ਤਾਂ ਕੀਤੀ ਪਰ ਰਾਹ ਵਿਚ ਟੋਕਰ ਖਾ ਕੇ ਆਪਣੀ ਹੀ ਬਰਬਾਦੀ ਲਈ ਦੂਜਿਆਂ ਨੂੰ ਨਿਰਾਸ ਕਰਦੇ ਹਨ।

#### **ਵਡਾਦਾਰ ਰਹਿਣ ਵਾਲਾ ਪੈਰੋਕਾਰ (ਆਇਤ 16-18)**

ਉਨੇਸਿਫਰੁਸ ਖੁਦਾ ਦੀ ਕਿਰਪਾ ਦੇ ਯੋਗ ਆਦਮੀ ਸੀ।<sup>40</sup> ਪੌਲਸ ਨੇ ਇਹ ਨਿਚੋੜ ਕੱਢਿਆ ਕਿਉਂਕਿ ਉਨੇਸਿਫਰੁਸ ਨੇ ਆਪਣਾ ਚਾਲ ਚਲਣ ਅਜਿਹਾ ਵਿਖਾਇਆ ਸੀ।

ਪਹਿਲੀ ਗੱਲ, ਉਸ ਨੇ ਪੌਲਸ ਦੇ ਮਨ ਨੂੰ 'ਬਹੁਤ ਵਾਰ ਤਾਜ਼ਾ ਦਮ ਕੀਤਾ' ਸੀ

(1:16)। ਪੌਲਸ ਦੇ ਹਾਲਾਤ ਕਰਕੇ ਯਕੀਨੀ ਤੌਰ ਤੇ ਮਸੀਹੀ ਲੋਕਾਂ ਦੀ ਸੰਗਤੀ ਉਸ ਤੋਂ ਛੁੱਟ ਗਈ ਸੀ। ਉਨੇਸਿਫਰੁਸ ਦੀ ਹੋਸਲਾ ਅਫਜ਼ਾਈ ਨਾਲ ਉਸ ਦਾ ਮਨ ਠੰਡਾ ਹੋ ਗਿਆ ਸੀ।

ਦੂਜਾ, ਉਹ ਪੌਲਸ ਦੇ ‘‘ਸੰਗਲਾਂ ਤੋਂ ਸ਼ਰੀਮਿੰਦਾ ਨਹੀਂ ਹੋਇਆ ਸੀ’’ (ਵੇਖੋ 1:8, 12)। ਉਨੇਸਿਫਰੁਸ ਨੇ ਓਸੇ ਵਿਸ਼ਵਾਸ ਨੂੰ ਵਿਖਾਇਆ ਸੀ ਜਿਸ ਨੂੰ ਵਿਖਾਉਣ ਦੀ ਪੌਲਸ ਤਿਮੋਖਿਉਸ ਨੂੰ ਬੇਨਤੀ ਕਰ ਰਿਹਾ ਸੀ।

ਤੀਜਾ, ਉਸ ਨੇ ‘‘ਜਤਨ ਨਾਲ ਭਾਲ ਕੇ’’ ਪੌਲਸ ਨਾਲ ਮੁਲਾਕਾਤ ਕੀਤੀ (1:17)। ਉਨੇਸਿਫਰੁਸ ਨੇ ਉਨ੍ਹਾਂ ਹੀ ਹਾਲਾਤਾਂ ਦੀ ਖੋਜ ਕੀਤੀ ਜਿਨ੍ਹਾਂ ਕਰਕੇ ਬਹੁਤ ਸਾਰੇ ਲੋਕ ਪੌਲਸ ਨੂੰ ਛੱਡ ਗਏ ਸਨ। ਉਹ ਪੌਲਸ ਨੂੰ ਮਿਲਣਾ ਚਾਹੁੰਦਾ ਸੀ। ਉਸ ਉੱਤੇ ‘‘ਦੁਖੀ ਆਦਮੀ ਵੱਲੋਂ ਸੰਗਤੀ ਦੀ ਭਾਲ’’ ਵਾਲੀ ਗੱਲ ਨਹੀਂ ਬਲਕਿ ਦੁਖੀ ਦਾ ਦੁੱਖ ਵੰਡਾ ਕੇ ਉਸ ਨੂੰ ਤਾਜ਼ਗੀ ਦੇਣ ਵਾਲੀ ਗੱਲ ਲਾਗੂ ਕੀਤੀ ਸੀ!

ਚੌਥਾ, ਉਸ ਨੇ ਪੌਲਸ ਨੂੰ ‘‘ਭਾਲਿਆ’’ ਜੇ ਪਿਛਲੇ ਵਾਕ ਤੋਂ ਵੱਡੀ ਇੱਛਾ ਦਾ ਪਤਾ ਲਗਦਾ ਹੈ ਤਾਂ ਇਸ ਤੋਂ ਉਸ ਦੀ ਵੱਡੀ ਜਿਦ ਦਾ ਵੀ ਪਤਾ ਲਗਦਾ ਹੈ। ਉਸ ਨੇ ਉਦੋਂ ਤਕ ਚੈਨ ਦਾ ਸਾਹ ਨਹੀਂ ਲਿਆ ਜਦ ਤਕ ਪੌਲਸ ਉਸ ਨੂੰ ਮਿਲ ਨਹੀਂ ਗਿਆ ਸੀ! ਇਹ ਇਕ ਚੰਗੇ ਚਰਵਾਹੇ ਵਾਂਗ ਹੈ ਜਿਹੜਾ ਉਦੋਂ ਤਕ ਲੱਭਦਾ ਰਹਿੰਦਾ ਹੈ ਜਦ ਤਕ ‘‘ਗੁਆਚੀ ਹੋਈ ਭੇਡ ਮਿਲ ਨਾ ਜਾਵੇ’’ (ਲੂਕਾ 15:4)।

ਪੰਜਵਾਂ, ਉਹ ਲਗਾਤਾਰ ਲੱਗਾ ਰਿਹਾ। ਰੋਮ ਵਿਚ ਵੀ ਅਤੇ ਅਫਸੁਸ ਵਿਚ ਵੀ ਉਨੇਸਿਫਰੁਸ ਨੇ ਪੌਲਸ ਦੀ ਸੇਵਾ ਕੀਤੀ<sup>41</sup> (1:18)।

ਉਨੇਸਿਫਰੁਸ ਤਿਮੋਖਿਉਸ ਅਤੇ ਸਾਡੇ ਲਈ ਕਾਇਮ ਰਹਿਣ ਦਾ ਇਕ ਵੱਡਾ ਪ੍ਰਦਰਸ਼ਨ ਹੈ। ਦੂਜਿਆਂ ਦੀ ਸੇਵਾ ਕਰਨ ਲਈ ਜਾਣ ਵੇਲੇ ਉਨੇਸਿਫਰੁਸ ਖਾਲੀ ਹੱਥ ਨਹੀਂ ਗਿਆ। ਉਨੇਸਿਫਰੁਸ ਦੀਆਂ ਮੁਬੰਹੀਆਂ ਵਿੱਚੋਂ ਕਿੰਨੀਆਂ ਮੁਬੰਹੀਆਂ ਤੁਹਾਡੇ ਵਿਹਾਰ ਵਿਚ ਪਾਈਆਂ ਜਾਂਦੀਆਂ ਹਨ। ਪੌਲਸ ਨੇ ਤਿਮੋਖਿਉਸ ਨੂੰ ਸਤਾਅ ਸਹਿੰਦਿਆਂ ਹੋਇਆਂ ਵੀ ਵਿਸ਼ਵਾਸ ਵੀ ਬਣੇ ਰਹਿਣ ਦੀ ਉਸ ਦੀ ਹੋਸਲਾ-ਅਫਜ਼ਾਈ ਕੀਤੀ। ਉਸ ਨੇ ਤਿਮੋਖਿਉਸ ਨੂੰ ਵਫ਼ਾਦਾਰ ਰਇਣ ਦੀਆਂ ਰੁਕਾਵਟਾਂ ਬਾਰੇ ਚੰਕਸ ਤਾਂ ਕੀਤਾ ਪਰ ਉਸ ਨੂੰ ਉਹ ਬਰਕਤਾਂ ਵੀ ਯਾਦ ਦੁਆਈਆਂ ਜਿਹੜੀਆਂ ਕਾਇਮ ਰਹਿਣ ਵਾਲੀਆਂ ਹਨ।

### ਟਿੱਪਣੀਆਂ

1 ਕਿਤਾਬ ਦੇ ਸੂਰੂ ਵਿਚ ਨਵੇਂ ਨੇਮ ਵਿਚ ਰਸੂਲਾਂ ਦੇ ਤਿੰਨ ਵਰਗਾਂ ਬਾਰੇ 1 ਤਿਮੋਖਿਉਸ 1:1 ਉੱਤੇ ਟਿੱਪਣੀਆਂ ਵੇਖੋ। 2 ਪੌਲਸ ਦੀ ਬਗਾਵਤ (ਤਰਸੁਸ ਵਾਸੀ ਸ਼ਾਉਲ ਦੇ ਰੂਪ ਵਿਚ; ਵੇਖੋ ਰਸੂਲਾਂ ਦੇ ਕੰਮ 7:58-8:1; 9:1, 2; 26:9-11) ਕੈਲਵਿਨਵਾਈ ਸਿੱਖਿਆ ਦੇ ਖਿਲਾਫ਼ ਇਕ ਬੇਹਤਰੀਨ ਤਰਕ ਹੈ। ਪੌਲਸ ਲਈ ਖੁਦਾ ਦੀ ਯੋਜਨਾ ਉਸ ਦੇ ਪੈਦਾ ਹੋਣ ਤੋਂ ਹੀ ਸੀ, ਪਰ ਪੌਲਸ ਦੀ ਬਗਾਵਤ ਅਤੇ ਮਸੀਹੀ ਲੋਕਾਂ ਦਾ ਕਤਲ ਯਕੀਨੀ ਤੌਰ ਤੇ ਚੀਕ-ਚੀਕ ਕੇ ਕਹਿੰਦਾ ਹੈ ਕਿ ਖੁਦਾ ਦੇ ਲੋਕਾਂ ਦੇ ਖਿਲਾਫ਼ ਉਸ ਦੀ ਆਪਣੀ ਇੱਛਾ ਸੀ ਅਤੇ ਉਸ ਨੇ ਉਸ ਇੱਛਾ ਮੁਤਾਬਕ ਕੰਮ ਕੀਤਾ। ਅਸੀਂ ਕਿੰਨੇ ਸੁਕਰਗੁਜ਼ਾਰ ਹੋ ਸਕਦੇ ਹਾਂ ਕਿ ਖੁਦਾ ਨੇ ਸੌਲਸ ਨੂੰ ਜਿਹੜਾ ਸਤਾਉਣ ਵਾਲਾ ਸੀ, ਤੋਥਾ ਕਰਨ ਅਤੇ ਪੌਲਸ ਬਣਨ ਦਾ ਸੌਕਾ ਇੱਤਾ ਜਿਸ ਨਾਲ ਉਹ ‘‘ਖੁਦਾ ਦੀ ਇੱਛਾ ਨਾਲ’’ ਮਸੀਹ ਦਾ ਧਰਮੀ ਰਸੂਲ ਬਣ ਗਿਆ! 3 ਵਿਲੀਅਮ ਹੈਂਡਰਿਕਸਨ ਨੇ ਕਿਹਾ, ‘‘ਪੌਲਸ ਆਪਣੀ ਚਿੱਠੀ ‘ਪਿਆਰੇ ਪੁੱਤਰ ਤਿਮੋਖਿਉਸ ਦੇ ਨਾਂ’’ ਲਿਖ ਰਿਹਾ ਹੈ। ਤੁਲਨਾ 2 ਤਿਮੋਖਿਉਸ 2:1; 3:14. ਜਿਵੇਂ ... ਇਕ ਬੱਚੇ ਨੂੰ ਸੁਭਾਵਕ

ਜੀਵਨ ਉਸ ਦੇ ਸੰਸਾਰਕ ਪਿਤਾ ਤੋਂ ਮਿਲਦਾ ਹੈ, ਉਵੇਂ ਹੀ ਤਿਮੋਖਿਊਸ ਨੂੰ ਰੂਹਾਨੀ ਸਿੰਦਗੀ ਪੌਲਸ ਵੱਲੋਂ ਮਿਲੀ ਸੀ। ਇਸ ਦੇ ਇਲਾਵਾ, ਜਿਵੇਂ ਕੋਈ ਬੱਚਾ ਆਪਣੇ ਪਿਤਾ (ਦੇ ਨਾਲ) ਦੀ ਸੇਵਾ ਕਰਦਾ ਹੈ ਉਵੇਂ ਹੀ ਤਿਮੋਖਿਊਸ ਨੇ ਇੰਜੀਲ ਵਿਚ ਪੌਲਸ (ਦੇ ਨਾਲ) ਦੀ ਸੇਵਾ ਕੀਤੀ। ... ਇਸ ਦੇ ਇਲਾਵਾ ਉਸ ਦੇ ਮੂੰਹ ਤੇ ਜਿਹੜਾ ਮੌਤ ਦਾ ਸਾਹਮਣਾ ਕਰ ਰਿਹਾ ਸੀ, ਪਿਆਰਾ ਸ਼ਬਦ ਸੁਭਾਵਕ ਹੈ, ... ਆਪਣੇ ਪੂਰੇ ਅਤੀਤ ਨੂੰ ਉਸ ਥੋੜ੍ਹੇ ਅਜੀਜ਼ ਜਵਾਨ ਦੋਸਤ ਅਤੇ ਮਦਦਗਾਰ ਨਾਲ ਸਬੰਧ ਨੂੰ ਯਾਦ ਕਰਦਾ ਹੈ ਜਿਹਦੀ ਸਿੰਦਗੀ ਉਹਦੇ ਨਾਲ ਕਈ ਤਰ੍ਹਾਂ ਨਾਲ ਜੁੜੀ ਹੋਈ ਸੀ' (ਏ ਕਮੈਂਟਰੀ ਆਨ 1 ਐਂਡ 2 ਤਿਮੋਖੀ ਐਂਡ ਟਾਈਟਸ / ਲੰਡਨ: ਦ ਬੈਨਰ ਆਫ ਟਰ੍ਨੋਬ ਟਰੱਸਟ, 1964), 224। <sup>4</sup>ਪ੍ਰਾਰਥਨਾਵਾਂ, ਬੇਨਤੀਆਂ (ਯੂ.: *deesis*)—‘... ਲੋੜ, ਬੁੜ ... ਭਾਲ, ਮੰਗ, ਤਰਲਾ, ਮਨੁੱਖਾਂ ਵੱਲੋਂ ਬੁਦਾ ਅੱਗੇ ਕੀਤੀਆਂ ਬੇਨਤੀਆਂ ... ਯਾਕੂਬ 5: 16; 1 ਪਤਰਸ 3: 12 ... ਰਸੂਲਾਂ ਦੇ ਕੰਮ 1: 14 ... 1 ਤਿਮੋਖਿਊਸ 2: 1. ....’ ਵੱਖੋਂ ਵੱਖ ਯੂਨਾਨੀ ਸ਼ਬਦਾਂ ਤੋਂ ਸਾਡੀਆਂ ਬੇਨਤੀਆਂ ਦਾ ਢੰਗ ਸਪੱਸ਼ਟ ਹੁੰਦਾ ਹੈ: ‘... *deesis* ਨਿੱਜੀ ਲੋੜ ਦੇ ਇਜ਼ਹਾਰ ਨੂੰ, *proseuche* ਸਮਰਪਣ ਨੂੰ: *enteuxis* ਬੱਚਿਆਂ ਦੇ ਆਤਮ ਵਿਸ਼ਵਾਸ ਨੂੰ ਜਿਸ ਵਿਚ ਦੁਆ ਨੂੰ ਬੁਦਾ ਨਾਲ ਦਿਲੋਂ ਕੀਤੀ ਗੱਲਬਾਤ ਦੇ ਰੂਪ ਵਿਚ ਵਿਖਾਇਆ ਜਾਂਦਾ ਹੈ’ ਮਹੱਤਵ ਦਿੰਦਾ ਹੈ (ਸੀ. ਜੀ. ਵਿਲਕੇ ਐਂਡ ਵਿਲਿਬਲਡ ਗਰਿਮ, ਏ ਗ੍ਰੀਕ ਇੰਗਲਿਸ਼ ਲੈਕਸਿਕਨ ਆਫ ਦ ਨਿਊ ਟੈਸਟਾਮੈਂਟ, ਅਨੁਵਾਦ ਅਤੇ ਸੋਧ, ਜੋਜ਼ਫ ਐਚ. ਬੇਅਰ / ਐਡਿਨਬਰਗ, ਸਕਾਟਲੈਂਡ; ਟੀ. ਐਂਡ ਟੀ. ਕਲਾਰਕ, 1901; ਰੀਪ੍ਰਿੰਟ ਐਡੀਸ਼ਨ, ਗ੍ਰੌਂਡ ਰੈਪਿਡਸ, ਮਿਸਿਗਨ: ਬੇਕਰ ਬੁਕ ਹਾਊਸ, 1977), 126। <sup>5</sup>ਭਰ (ਯੂ.: *plerodo*)-‘ਭਰਨਾ, ... ਭਰਗੂਰ ਕਰਨਾ, ਖੁੱਲ੍ਹਾਦਿਲੀ ਨਾਲ ਦੇਣਾ ... ਕਿਸੇ ਦੇ ਮਨ ਨਾਲ ਮਿਲਾਉਣਾ ... ਹੋਮੀਆਂ 15: 13 ... ਸੰਪੂਰਣ ਕਰਨਾ, ਪੂਰਾ ਕੁਸ਼ਲ ਹੋਣਾ’ (ਬੇਅਰ, 517-18)। ਤੱਥ ਇਹ ਹੈ ਕਿ ਅਨਿਸ਼ਚਿਤ ਭੁਤਕਾਲ ਅਤੇ ਸੰਭਾਵੀ ਕ੍ਰਿਆ ਆਦਿ ਸੂਚਰ ਕ੍ਰਿਆ ਰੂਪ ਦੋਹਾਂ ਦਾ ਅਰਥ ਹੋਵੇਗਾ ਕਿ ਪੌਲਸ ਨੂੰ ਤਿਮੋਖਿਊਸ ਦੇ ਮਿਲਣ ਤੋਂ ਪਹਿਲਾਂ ਅਜਿਹਾ ਆਨੰਦ ਨਹੀਂ ਮਿਲਿਆ ਸੀ। <sup>6</sup>ਰੋਨਲਡ ਏ. ਵਾਰਡ, ਕਮੈਂਟਰੀ ਆਨ 1 ਐਂਡ 2 ਤਿਮੋਖੀ ਐਂਡ ਟਾਈਟਸ (ਵਾਕੇ, ਟੈਕਸਸ: ਵਰਡ ਬੁਕਸ, 1974), 143. <sup>7</sup>ਨਿਸ਼ਕਪਟ ਨਿਹਚਾ (ਯੂ.: *anupokritos*)-‘ਬਿਨਾਂ ਕਪਟ ਦੇ’ ਹੋਣਾ “... ਹੋਮੀਆਂ 12: 9; 2 ਕੁਰਿੰਬੀਆਂ 6: 6; 1 ਤਿਮੋਖਿਊਸ 1: 5; 2 ਤਿਮੋਖਿਊਸ 1: 5; ਯਾਕੂਬ 3: 17; 1 ਪਤਰਸ 1: 22” (ਐਡਵਰਡ ਰੋਬਿਨਸਨ, ਏ ਗ੍ਰੀਕ ਐਂਡ ਇੰਗਲਿਸ਼ ਲੈਕਸਿਕਨ ਆਫ ਦ ਨਿਊ ਟੈਸਟਾਮੈਂਟ / ਨਿਊ ਯਾਰਕ: ਹਾਰਪਰ ਐਂਡ ਬ੍ਰਦਰਜ਼, 1850), 65। ਵਿਸ਼ਵਾਸ ਦੇ ਹੋਰ ਦਰਜੇ ਸੂਹੰਨਾ 12: 42, 43; ਯਾਕੂਬ 2: 17; ਮੱਤੀ 6: 30; 8: 10, 26; 15: 28; 17: 20; ਮਰਕਸ 11: 22-24; ਰਸੂਲਾਂ ਦੇ ਕੰਮ 6: 5, 7; 11: 24; ਹੋਮੀਆਂ 10: 17; 12: 3; ਇਬਰਾਨੀਆਂ 10: 22 ਵਿਚ ਮਿਲਦੇ ਹਨ। <sup>8</sup>‘ਇਸ ਲਈ ਇਹ ਲੱਗੇਗਾ ਕਿ ਪੌਲਸ ਦੇ ਪਹਿਲੇ ਮਿਸ਼ਨੀ ਸਫਰ ਵੇਲੇ ਹੀ ਕਿਤੇ ਨਾਨੀ ਲੋਈਸ (ਜਿਹੜੀ ਸਾਇਦ ਆਪਣੀ ਬੇਟੀ ਦੇ ਕੋਲ ਰਹਿ ਰਹੀ ਸੀ) ਅਤੇ ਮਾਂ ਯੂਨੀਕਾ ਦਾ ਬਪਤਿਸਮਾ ਹੋਇਆ ਸੀ, ਜਿਸ ਨਾਲ ਉਨ੍ਹਾਂ ਨੇ ਮਾਸੀਹ ਵਿਚ ਵਾਅਦਿਆਂ ਨੂੰ ਪੂਰੇ ਹੁੰਦੇ ਵੇਖਿਆ ਅਤੇ ਉਸ ਵਿਚ ਭਰੋਸਾ ਕੀਤਾ ਸੀ; ਅਤੇ ਇਸ ਕਰਕੇ ਇਹ ਦੋਵੇਂ ਅੰਦਰਾਂ ਪੌਲਸ ਨਾਲ ਕਿਰਪਾ ਦੇ ਇਸ ਜਲਾਲੀ ਕੰਮ ਵਿਚ ਸਹਿਯੋਗ ਦਿੰਦੀਆਂ ਸਨ, ਜਿਸ ਕਰਕੇ ਤਿਮੋਖਿਊਸ ਦੀ ਵੀ ਮਨਬਦਲੀ ਹੋ ਗਈ’ (ਹੈਂਡਰਿਕਸਨ, 228)। <sup>9</sup>ਵਿਸ਼ਵਾਸ (ਯੂ.: *peitho*)-‘ਭਰੋਸਾ ਰੱਖਣਾ, ... ਯਕੀਨ ਕਰਨਾ’ (ਬੇਅਰ, 497)। ਪੂਰਣ ਕਾਲ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਨ੍ਹਾਂ ਦੇ ਵਿਸ਼ਵਾਸ ਦੀ ਗੱਲ ਪੱਕੀ ਹੋ ਚੁੱਕੀ ਹੈ ਭਾਵ ਪੂਰੀ ਹੋ ਚੁੱਕੀ ਹੈ। ਸ਼ਬਦ ਹੈ ਅਤੇ ਇਹ ਪੌਲਸ ਉੱਤੇ ਦਲੇਰੀ ਨਾਲ ਭਾਵ ਸਾਬਤ ਭਰੋਸੇ ਨਾਲ ਆਇਆ। <sup>10</sup>ਸਮਰੱਥਾ (ਯੂ.: *dunamis*)-‘ਕਿਸੇ ਚੀਜ਼ ਵਿਚ ਉਸ ਦੇ ਸੁਭਾਅ ਦੇ ਗੁਣ ਨਾਲ ਪਾਈ ਜਾਣ ਵਾਲੀ ਸਮਰਥਾ ... *dunamis tou theou* ਦੀ ਵਰਤੋਂ ਖੁਦਾਈ ਸਮਰੱਥਾ ਲਈ ਹੁੰਦੀ ਹੈ ਜਿਸ ਨੂੰ ਮਹੱਤ ਦੇ ਮਨ ਤੇ ਕੰਮ ਕਰਨ ਵਾਲੇ ਦੇ ਰੂਪ ਵਿਚ ਮੰਨਿਆ ਜਾਂਦਾ ਹੈ ... 2 ਤਿਮੋਖਿਊਸ 1: 8; 1 ਪਤਰਸ 1: 5, ...’ (ਬੇਅਰ, 159)।

<sup>11</sup>ਵਿਲੀਅਮ ਬਾਰਕਲੇ ਨੇ ਜਿਸ ਸ਼ਬਦ ‘ਸੰਜਾਮ’ ਨਾਲ ਜੁੜੇ ਸ਼ਬਦ ਤੇ ਪਿਆਨ ਦਿੱਤਾ ਹੈ: ‘ਉਹ ਸ਼ਬਦ ਹੈ sophronismos. ਤਿੰਨ ਵੱਡੇ ਯੂਨਾਨੀ ਸ਼ਬਦ ਹਨ ਜਿਨ੍ਹਾਂ ਦਾ ਅਨੁਵਾਦ ਨਹੀਂ ਕੀਤਾ ਜਾ ਸਕਦਾ। ਕਿਸੇ ਨੇ ਇਸ ਦੀ ਪਰਿਭਾਸ਼ਾ ‘ਸੰਤ ਹੋਣ ਦਾ ਵਿਵੇਕ’ ਦੇ ਰੂਪ ਵਿਚ ਕੀਤੀ ਹੈ। [ਸਰ ਰੋਬਰਟ] ਡਾਕੋਨਰ ਇਸ ਦੀ ਪਰਿਭਾਸ਼ਾ ‘ਦਹਿਸਤ ਜਾਂ ਤਕਲੀਫ਼ ਵੇਲੇ ਆਪਣੇ ਆਪ ਉੱਤੇ ਕਾਬੂ’ ਦੇ ਰੂਪ ਵਿਚ ਕਰਦੇ ਹਨ। ਸਿਰਫ਼ ਮਸੀਹੀ ਆਦਮੀ ਹੈ ਜਿਹੜਾ ਆਪਣੇ ਉੱਪਰ ਕਾਬੂ ਪਾਉਣ, ਆਪਣੇ ਆਪ ਨੂੰ ਅਨੁਸ਼ਾਸਨ, ਆਪਣੇ ਆਪ ਉੱਤੇ ਕਾਬੂ ਰੱਖਣ ਦੀ ਸ਼ਕਤੀ ਦੇ ਸਕਦਾ ਹੈ, ਜਿਸ ਨਾਲ ਅਸੀਂ ਵਹਿ ਜਾਣ ਤੋਂ ਅਤੇ ਭੱਜ ਜਾਣ ਤੋਂ ਬਚੇ ਰਹਿੰਦੇ ਹਾਂ। ... ਸੰਫਰੋਨਿਸਮੋਸ ਆਪਣੇ ਆਪ ਉੱਤੇ ਕਾਬੂ ਰੱਖਣ ਲਈ ਦਿੱਤੀ ਉਹ ਇਲਾਹੀ ਚੀਜ਼ ਹੈ ਜਿਹੜੀ ਕਿਸੇ ਆਦਮੀ ਨੂੰ ਦੂਜਿਆਂ ਉੱਤੇ

ਇਕ ਮਹਾਨ ਹਾਕਮ ਬਣਾਉਂਦੀ ਹੈ ਕਿਉਂਕਿ ਪਹਿਲਾ ਉਹ ਮਸੀਹ ਦਾ ਸੇਵਕ ਅਤੇ ਆਪਣੇ ਆਪ ਦਾ ਮਾਲਿਕ ਬਣਦਾ ਹੈ' (ਦ ਲੈਟਰਸ ਤੂ ਤਿਮੋਥੀ, ਟਾਈਟਸ ਐਂਡ ਵਿਲੋਨ, ਦ ਡੇਲੀ ਸਟੋਰੀ ਬਾਈਬਲ ਸੀਰੀਜ਼, ਸੋਧਿਆ ਅੰਕ [ਫਿਲਾਂਡੈਲੀਫੀਆ: ਵੈਸਟਮਿੰਸਟਰ ਪ੍ਰੈਸ, 1960], 166)। <sup>12</sup>ਹੈਂਡਰਿਕਸਨ, 230. <sup>13</sup>ਸ਼ਰਮਾਵੀਂ (ਯੂ.: *epaischunthe*)-ਵਿਆ ਰੂਪ ਐਲਾਨ ਕਰਦਾ ਹੈ ਕਿ ਤਿਮੋਥੀਓਸ ਦਾ ‘‘ਨਾ ਸ਼ਰਮਾਉਣਾ’’ ਪੂਰੀ ਤਰ੍ਹਾਂ ਨਾਲ ਸਮਝ ਨਹੀਂ ਆਉਂਦਾ। ਜਦ ਯਿਸੂ ਦੇ ਸਲੀਬ ਉੱਤੇ ਚੜ੍ਹਨ ਦਾ ਸਮਾਂ ਨੇੜੇ ਆਇਆ ਸੀ, ਤਾਂ ਸਭ ਰਸੂਲ ਸਰਪਿੰਦੇ ਹੋਏ ਸਨ। ਕਰਮਵਾਚ ਦਿਲਚਸਪ ਹੈ ਕਿਉਂਕਿ ਇਸ ਦੇ ਗਹੀਂ ਪੌਲਸ ਤਿਮੋਥੀਓਸ ਨੂੰ ਚਿਤਾਵਨੀ ਦੇ ਰਿਹਾ ਸੀ ਕਿ ਤਿਮੋਥੀਓਸ ਦਾ ਸ਼ਰਮਾਉਣਾ ਕਿਸੇ ਹੋਰ ਦੇ ਬਾਹਿਕਾਵੇ ਨਾਲ ਹੋ ਸਕਦਾ ਹੈ (ਵੱਖ ਆਇਤ 7)। ਉਸ ਨੂੰ ਚਾਹੀਦਾ ਹੈ ਕਿ ਉਹ ਖੁਦਾਈ ਪ੍ਰਭਾਵ ਨੂੰ ਆਪਣੇ ਆਪ ਨੂੰ ਸਕਤੀ ਦੇਣ ਦੇਵੇਂ ਜਿਸ ਨਾਲ ਉਹ ਸਰਪਿੰਦਾ ਨਾ ਹੋਵੇ (ਵੱਖੋਂ 2: 1; 4: 17, 18)। <sup>14</sup>ਵਾਲਟਰ ਬਾਉਰ, ਏ ਗ੍ਰੀਕ ਇੰਗਲਿਸ਼ ਲੈਕਾਰਿਕਨ ਆਫ ਦ ਨਿਊ ਟੈਸਟਾਮੈਂਟ ਐਂਡ ਅਦਰ ਅਰਲੀ ਕ੍ਰਿਸ਼ਚਿਅਨ ਲਿਟਰੇਚਰ, ਜਿਲਦ ਦੂਜੀ, ਸੋਧ ਵਿਲੀਅਮ ਐਂਡ ਅਨੰਡ ਐਂਡ ਐਂਡ. ਵਿਲੀਬਰ ਗਿੰਗਰਿਕ (ਸਿਕਾਗੋ: ਯੂਨਿਵਰਸਿਟੀ ਆਫ ਸਿਕਾਗੋ ਪ੍ਰੈਸ, 1957), 281. <sup>15</sup>ਦੁੱਖ ਝੱਲਣਾ (ਯੂ.: *sugkakopatheson*)-ਆਦੇਸ਼ਸੂਚਕ ਬੇਨੀ ਅਤੇ ਆਗਿਆ ਨੂੰ ਮਿਲਾ ਰਿਹਾ ਹੈ। ਇਸ ਨਾਸ਼ਕ ਘੜੀ ਵਿਚ ਜਦ ਐਨੀ ਉਲੜਣ ਹੈ ਅਤੇ ਬੁਤ ਸਾਰੇ ਭਾਈ ਡੋਲ ਰਹੇ ਸਨ, ਪੌਲਸ ਨੇ ਤਿਮੋਥੀਓਸ ਲਈ ਆਦੇਸ਼ਸੂਚਕ ਪ੍ਰਕਾਰ ਕੀਤੀ ਕਿ ਉਹ ਦੁੱਖ ਝੱਲੋ। ਮੂਲ ਸ਼ਬਦ ਦਾ ਅਰਥ ਹੈ ‘‘... ਕਿਸੇ ਵੱਲੋਂ ਵੀ ਬੁਗਾਈ ਨੂੰ ਸਹਿਣਾ, ਤੋਂ ਦੁੱਖ ਝੱਲਣਾ ... 2 ਤਿਮੋਥੀਓਸ 1:8 ... ਇੰਜੀਲ ਲਈ ਢੂਸਿਆਂ ਨਾਲ ਦੁੱਖ ਝੱਲਣਾ’’ (ਰੋਬਿਨਸਨ, 682)। <sup>16</sup>ਵਾਰਡ, 149. <sup>17</sup>ਅਲਫਰੇਡ ਮਾਰਸਲ, *The R.S.V. ਇੰਟਰਲੀਨਿਅਰ ਗ੍ਰੀਕ-ਇੰਗਲਿਸ਼ ਨਿਊ ਟੈਸਟਾਮੈਂਟ* (ਗੈਂਡ ਰੈਪਿਡਸ, ਮਿਸੀਗਨ: ਜੋਂਡਰਵਨ ਪਚਲਿਸਿੰਗ ਹਾਊਸ, 1970), 835. <sup>18</sup>ਪਵਿੱਤਰ (ਯੂ.: *hagios*)-‘‘ਬੁਦਾ ਨੂੰ ਸਮਰਪਤ ਹੋਣਾ, ਪਵਿੱਤਰ, ... ਬੁਦਾ ਅਤੇ ਉਹਦੀ ਸੇਵਾ ਲਈ ਸੰਭਾਲ ਕੇ ਰੱਖਿਆ ਗਿਆ ... ਮੱਤੀ 4:5; 27:53; ਪ੍ਰਕਾਸ਼ ਦੀ ਪੇਈ 11:2 ... ਮਸੀਹੀ ਲੋਕਾਂ ਨੂੰ ਸੰਤ ਜਾਂ ‘‘ਪਵਿੱਤਰ ਲੋਕ’’ ਆਖਿਆ ਗਿਆ ਹੈ ... ਇਸ ਕਰਕੇ ਉਨ੍ਹਾਂ ਦਾ *klesis* [ਸੱਦਿਆ ਜਾਣਾ] *hagios* ਵੀ ਹੈ, ...’’ (ਅਨੰਡ ਐਂਡ ਗਿੰਗਰਿਕ, 9)। ਵੱਖ ਮੱਤੀ 5:48. <sup>19</sup>ਮਕਾਬੀਆਂ 3:24-30; 15:22-27. 100 ਈ.ਪੁ. ਦੇ ਕਰੀਬ ਲਿਬੀਆਂ ਮਕਾਬੀਆਂ ਦੀਆਂ ਦੋ ਅਪ੍ਰਮਾਨਿਕ ਪੁਸਤਕਾਂ ਦਾ ਇਤਿਹਾਸਕ ਘਟਨਾਵਾਂ ਦਾ ਵੇਰਵਾ ਹੈ ਜਿਹੜੀਆਂ ਪੁਰਾਣੇ ਅਤੇ ਨਵੇਂ ਨੇਮ ਦੇ ਦਰਮਿਆਨ ਵਾਪਰੀਆਂ। ਦੋਵੇਂ ਕਿਤਾਬਾਂ 400-166 ਈ.ਪੁ. ਵਿਚ ਛਲਸਤੀਨ ਵਿਚ ਯਹੁਦੀਆਂ ਉੱਤੇ ਦਬਾਅ ਦੀ ਕੋਸ਼ਿਸ਼ ਅਤੇ ਅਜਾਦੀ ਲਈ ਜਦੋਂ ਜਹਿਦ ਉੱਤੇ ਕੇਂਦਰਿਤ ਹਨ। <sup>20</sup>ਬਾਰਕਲੇ, 172-73.

<sup>21</sup>ਜੀਵਨ (ਯੂ.: *zoe*)-‘‘... ਜਿੰਦਾ ਹੋਣਾ ... ਜੀਣ ਦਾ ਢੰਗ ... ਇੰਜੀਲ ਦੇ ਅਰਥ ਵਿਚ ਅਬਦੀ ਜਿੰਦਗੀ, ਮੁਕਤੀ ... ਬੁਦਾ ਦੇ ਰਾਜ ਵਿਚ ਅਨੰਦ ਅਤੇ ਵਡਿਆਈ ... ਮੱਤੀ 19:16, 17; ਯੂਰੰਨਾ 3:15, 16; 5:24 ... 2 ਤਿਮੋਥੀਓਸ 1:1:...’’ (ਰੋਬਿਨਸਨ, 319-20)। <sup>22</sup>ਅਫ਼ਤਾਰਸ਼ (ਯੂ.: *aphtharsia*)-‘‘ਅਮਰਤਾ, ਬਰਬਾਦੀ ਤੋਂ ਬਚਾਅ; ਜਿਵੇਂ ਜੀ ਉੱਠਣ ਦੇ ਬਾਅਦ ਸੰਤਾਂ ਦੀਆਂ ਦੇਹਾਂ ... 1 ਕੁਰੰਬੀਆਂ 15:42, 50, 53-54 ... ਸੁਰਗ ਵਿਚ ਆਉਣ ਵਾਲੀ ਜਿੰਦਗੀ ਅਤੇ ਸੰਤਾਂ ਦਾ ਆਨੰਦ ... ਹੈਮੀਆਂ 2:7; 2 ਤਿਮੋਥੀਓਸ 1:10’’ (ਰੋਬਿਨਸਨ, 111)। <sup>23</sup>ਹੈਂਡਰਿਕਸਨ, 234. <sup>24</sup>ਥਾਪਿਆ (ਯੂ.: *etethe*)-ਆਦੇਸ਼ਸੂਚਕ ਇਕ ਹੋਰ ਵਾਕ ਹੈ ਕਿ ਸ਼ਾਬਸੀਅਤ (ਸੇਵਾ ਦਾ ਖੇਤਰ) ਪੌਲਸ ਨੇ ਕਿਸੇ ਹੋਰ ਤੋਂ ਪਾਈ ਸੀ ਨਾ ਕਿ ਆਪਣੀ ਹੀ ਸੰਕਲਪ ਸ਼ਕਤੀ ਨਾਲ (1 ਤਿਮੋਥੀਓਸ 1:12 ਤੇ ਟਿੱਪਣੀਆਂ ਵੱਖੋਂ)। ਮੂਲ ਸ਼ਬਦ *tithemi* ਦਾ ਅਰਥ ਹੈ ‘‘... ਰੱਖਣਾ, ... ਠਹਿਰਾਉਣਾ ... ਕਾਇਮ ਕਰਨਾ ... ਕਿਸੇ ਚੀਜ਼ ਜਾਂ ਆਦਮੀ ਨੂੰ ਮਨਾਉਣਾ। ... 1 ਤਿਮੋਥੀਓਸ 2:7; 2 ਤਿਮੋਥੀਓਸ 1:11 ...’’ (ਅਨੰਡ ਐਂਡ ਗਿੰਗਰਿਕ, 823-24)। <sup>25</sup>ਪ੍ਰਚਾਰਕ (ਯੂ.: *kerux*)-‘‘ਸੰਦੇਸ਼ ਦੇਣ ਵਾਲਾ, ਜਿਸ ਦਾ ਫਰਜ਼ ਆਮ ਲੋਕਾਂ ਵਿਚ ਐਲਾਨ ਕਰਨਾ ਹੈ ... ਮੁਨਾਦੀ ਕਰਨ ਵਾਲਾ’’ (ਅਨੰਡ ਐਂਡ ਗਿੰਗਰਿਕ, 432); ‘‘... ਨੂੰਹ, 2 ਪਤਰਸ 2:5; ... ਪੌਲਸ, 1 ਤਿਮੋਥੀਓਸ 2:7; 2 ਤਿਮੋਥੀਓਸ 1:11 ਵਾਂਗ ਲੋਕਾਂ ਨੂੰ ਉਦੇਸ਼ ਦੇਣ ਵਾਲਾ, ਉਦਾਹਰਣ ਲਈ ਬੁਦਾਈ ਇੱਛਾ ਅਤੇ ਨਿਯਮਾਂ ਦਾ ਪ੍ਰਚਾਰਕ’’ (ਰੋਬਿਨਸਨ, 398); ‘‘... ਸਰਕਾਰੀ ਅਧਿਕਾਰ ਪਾਇਆ ਹੋਇਆ ਮੁਨਾਦੀ ਕਰਨ ਵਾਲਾ, ਰਾਜਿਆਂ, ਜੱਜਾਂ, ਰਾਜ਼ਬਮਾਰਾਂ, ਸੂਬੇਦਾਰਾਂ ਦੇ ਸਰਕਾਰੀ ਸੰਦੇਸ਼ ਲੈ ਕੇ ਜਾਣ ਵਾਲਾ ਜਾਂ ਜਿਹੜਾ ਜਿਹੜਾ ਸਰਕਾਰੀ ਸੰਮਣ ਆਦਿ ਦਿੰਦਾ ਸੀ। ... ਬੁਦਾ ਦਾ ਦੂਤ ਅਤੇ ਬੁਦਾਈ ਵਚਨ ਦਾ ਸੰਦੇਸ਼ ਪਹੁੰਚਾਉਣ ਵਾਲਾ ਜਾਂ ਸੁਨਾਉਣ ਵਾਲਾ’’ (ਵੇਅਰ, 346)। <sup>26</sup>ਬਾਰਕਲੇ, 170. <sup>27</sup>ਰਸੂਲ (ਯੂ.: *apostolos*)-‘‘ਨਮਾਈਦਾ, ਦੂਤ, ਹੁਕਮ ਦੇ ਕੇ ਭੇਜਿਆ ਗਿਆ’’ (ਵੇਅਰ, 68)। <sup>28</sup>ਬਾਰਕਲੇ, 171. <sup>29</sup>ਉਪਦੇਸ਼ਕ (ਯੂ.: *didaskalos*)-‘‘...

ਜਿਹੜਾ ਖੁਦਾ ਦੀਆਂ ਗੱਲਾਂ ਅਤੇ ਇਨਸਾਨ ਦੇ ਫਰਜ਼ਾਂ ਦੀ ਸਿੱਖਿਆ ਦਿੰਦਾ ਹੈ ...'' (ਬੇਅਰ, 144)।

<sup>30</sup>ਬਾਰਕਲੇ, 171.

<sup>31</sup>ਕਾਰਣ (ਯੂ.: *aitia*)-‘ਵੱਸਾ, ... ਮਾਮਲਾ’’ ਸਮਾਨਾਰਥਕ ਸਥਾਨ *elegchos* ਦਾ ਅਰਥ ਹੈ ‘ਆਗਿਆ, ਨੈਤਿਕ ਜਾਂ ਸਰਕਾਰੀ, ਜਿਹੜੀ ਸਾਡਤ ਹੋ ਚੁੱਕੀ ਹੈ’ (ਜੀ. ਐਥਨ-ਸਮਿਖ, ਏ ਸੈਲਾਈਨ ਗ੍ਰੀਕ ਲੈਕਸਿਕਨ ਆਫ ਦ ਨਿਊ ਟੈਸਟਾਮੈਂਟ [ਐਡਿਨਬਰਗ, ਸਕਾਟਲੈਂਡ: ਟੀ. ਐਂਡ ਟੀ. ਕਲਾਰਕ, 1948], 14)। <sup>32</sup>ਜਾਣਦਾ (ਯੂ.: *oida or eido*)-‘ਦੇ ਨਾਲ, ਨਿੱਜੀ ਸੰਬੰਧ ਅਤੇ ਸੰਪਰਕ ਹੋਣਾ’’ (ਰੋਬਿਨਸਨ, 209-10)। <sup>33</sup>ਵਿਸ਼ਵਾਸ (ਯੂ.: *pepisteuka*)-ਪੂਰਣਕਾਲਿਕ ਐਲਾਨ ਕਰਦਾ ਹੈ ਕਿ ਇਹ ਇਕ ਮੌਜੂਦਾ ਜਾਂ ਲਗਾਤਾਰ ਚੱਲਣ ਵਾਲਾ ਵਿਸ਼ਵਾਸ ਹੈ। ਬੇਅਰ ਨੇ ਮੂਲ ਸਥਾਨ *pisteuo* ਦੀ ਪਰਿਭਾਸ਼ਾ ਇਹ ਦਿੱਤੀ ਹੈ: “... ਨੂੰ ਮੰਨ ਲੈਣਾ; ਸਿਹਗ ਦੇਣਾ, ... ਯਿਸੂ ਜਾਂ ਖੁਦਾ ਵਿਚ ਕੁਝ ਪਾਉਣ ਜਾਂ ਯੋਗ ਹੋਣ ਲਈ ਭਰੋਸਾ ਕਰਨਾ ... ਵਿਚ ਵਿਸ਼ਵਾਸ ਰੱਖਣਾ: ਮੱਤੀ 8:13; 21:22 ... ਖਾਸਕਰ ਉਸ ਵਿਸ਼ਵਾਸ ਲਈ ਵਰਤਿਆ ਜਾਣ ਵਾਲਾ ਸਥਾਨ ਜਿਸ ਨਾਲ ਕੋਈ ਆਦਮੀ ਯਿਸੂ ਨੂੰ ਕਬੂਲ ਕਰਦਾ ਹੈ, ਭਾਵ ਦਿਲੋਂ ਮੰਨ ਕੇ ਆਨੰਦ ਨਾਲ ਭਰੋਸਾ ਕਰਦਾ ਹੈ ਕਿ ਯਿਸੂ ਹੀ ਮਸੀਹ ਭਾਵ ਖੁਦਾ ਦੇ ਰਾਜ ਵਿਚ ਅਥਦੀ ਮੁਕਤੀ ਦੁਆਉਣ ਲਈ ਖੁਦਾ ਵੱਲੋਂ ਠਹਿਰਾਇਆ ਗਿਆ ਹੈ ਜਿਸ ਕਰਕੇ ਮਸੀਹ ਦੀ ਗੱਲ ਮੰਨਣੀ ਜ਼ਰੂਰੀ ਹੈ ... ਰਸੂਲਾਂ ਦੇ ਕੰਮ 8:37 ... 1 ਤਿਮੋਖਿਓਸ 3:16 ... 1:16; 1 ਪਤਰਸ 2:6 ... ਮਸੀਹ [ਖੁਦਾ] ਵਿਚ ਵਿਸ਼ਵਾਸ ਰੱਖਣਾ, 2 ਤਿਮੋਖਿਓਸ 1:12” (ਬੇਅਰ, 511-12)। <sup>34</sup>ਵਾਰਡ, 155-56. <sup>35</sup>ਜੂਨਾਨੀ ਸਥਾਨ (*hypotuposin eche hugia inonton logon*) ਹੋਰ ਵੀ ਚੁਣੌਤੀ ਭਰਿਆ ਹੈ। ਮੂਲ ਵਿਚ ਇਸ ਦਾ ਅਰਥ ਹੈ, ‘ਸਿਹਤਮੰਦ ਗੱਲਾਂ ਦਾ ਨਮੂਨਾ ਰੱਖ’ (ਹੈਡਰਿਕਸਨ, 237)। *Eche* ਵਰਤਮਾਨ, ਆਦੇਸ਼ਸੂਚਕ, ਮੱਧਮਪੁਰਖ ਇਕਵਚਨ ਹੈ। <sup>36</sup>ਖੁਜਾਨਾ (ਯੂ.: *ten kalen Paratheken*; ਵੇਖੋ ਆਇਟ 12, ਬੋਸ਼ਕ ਇੰਥੇ ਇੰਜੀਲ ਦੀ ਹੀ ਗੱਲ ਹੈ)-*paratheke* ਦਾ ਅਰਥ ਹੈ “... ਜੋੜੀ ਹੋਈ ਚੀਜ਼, ਅਮਾਨਤ, ... ਭਰੋਸਾ ... ਇੰਜੀਲ ਦੇ ਸੀਰੀ ਗਿਆਨ ਅਤੇ ਸ਼ੁੱਧ ਸਿੱਖਿਆ ਲਈ ਮਜ਼ਬੂਤੀ ਅਤੇ ਵਿਸ਼ਵਾਸ ਨਾਲ ਫੜੀ ਰੱਖਣ ਅਤੇ ਢੁਜਿਆਂ ਨੂੰ ਬੜੀ ਚੌਕਸੀ ਨਾਲ ਸੌਂਪਦਿਆਂ ਵਰਤਿਆ ਜਾ ਸਕਦਾ ਹੈ: 2 ਤਿਮੋਖਿਓਸ 1:12 ... 1 ਤਿਮੋਖਿਓਸ 6:20 ਅਤੇ 2 ਤਿਮੋਖਿਓਸ 1:14” (ਬੇਅਰ, 482)। <sup>37</sup>ਰਖਵਾਲੀ (ਯੂ.: *phulasso*)-ਇਹ ਕੋਈ ਬਦਲ ਨਹੀਂ ਹੈ। ਤਿਮੋਖਿਓਸ ਲਈ ਇਸ ਵਚਨ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਤਿਆਰ ਰਹਿਣਾ ਜ਼ਰੂਰੀ ਹੈ। 126 ਸਫੇ ਤੇ ਟਿੱਪਣੀ 37 ਵਿਚ ਇਸ ਦੀ ਪਰਿਭਾਸ਼ਾ ਵੇਖੋ। <sup>38</sup>ਹੈਡਰਿਕਸਨ, 237. <sup>39</sup>ਫਿਰਨਾ (ਯੂ.: *apestraphesan*)-‘ਈਮਾਨ ਕਿਸੇ ਹੋਰ ਵੱਲ ਕਰਨਾ, ਫਰਜ ਨੂੰ ਤਿਆਗਣ ਦਾ ਲਾਲਚ ... ਪਿੱਛਾ ਕਰਨਾ, ਮੁੜ ਜਾਣਾ ... ਤੀਤੁਸ 1:14’’ (ਬੇਅਰ, 68)। ਕਰਮਵਾਰ ਤੋਂ ਸੰਕੇਤ ਮਿਲਦਾ ਹੈ ਕਿ ਉਹ ਕਿਸੇ ਬਾਹਰੀ ਸ਼ਕਤੀ ਅੱਗੇ ਸਮਰਪਣ ਕਰਕੇ ‘‘ਫਿਰ ਗਏ’’ ਸਨ। <sup>40</sup>ਕਿਰਪਾ (ਯੂ.: *eleos*)-‘ਕਿਸੇ ਦੁਧੀ ਜਾਂ ਪੀੜਤ ਦੀ ਉਸ ਨੂੰ ਰਾਹਤ ਦੁਆਉਣ ਦੀ ਇੱਛਾ ਨਾਲ ਭਲਿਆਈ ਜਾਂ ਤਰਸ ਕਰਨਾ ... ਮਸੀਹ ਵੱਲੋਂ ਖੁਦਾ ਦਾ ਮਨੁੱਖ ਦੀ ਮੁਕਤੀ ਮੁਹੱਈਆ ਕਰਵਾਉਣ ਲਈ ਅਤੇ ਦੇਣਾ ਅਤੇ ਖੁਦਾ ਦੇ ਤਰਸ ਵਿਚ: ਲੂਕਾ 1:54; ਹੋਮੀਆਂ 15:9; ਅਫਸੀਆਂ 2:4 ... 2 ਤਿਮੋਖਿਓਸ 1:16, 18’’ (ਬੇਅਰ, 203)।

<sup>41</sup>ਸੇਵਾ ਕਰਨਾ (ਯੂ.: *diakoneo*)-‘ਰਾਹ ਵੇਖਣਾ ਜਾਂ ਸੇਵਾ ਕਰਨਾ ... ਕਿਸੇ ਦੀਆਂ ਲੋੜਾਂ ਦੀ ਪੂਰਤੀ ਕਰਨਾ, ਉਦਾਹਰਣ ਨਈ ਭੋਜਨ, ਕੱਪੜੇ; ... ਕਿਸੇ ਦੀ ਕਿਵੇਂ ਵੀ, ਸੇਵਾ ਕਰਨਾ ... ਉਪਾਅ ਕਰਨਾ ... ਵੰਡਣਾ ... ਖੁਦਾਈ ਸੰਦੇਸ਼ ਦੇਣਾ ...’’ (ਰੋਬਿਨਸਨ, 170-71)।